

ਭੈਰਉ ਮਹਲਾ ੫ ॥ ਨਾਮੁ ਹਮਾਰੈ ਬੇਦ ਅਰੁ ਨਾਦ ॥ ਨਾਮੁ ਹਮਾਰੈ ਪੂਰੇ ਕਾਜ ॥ ਨਾਮੁ ਹਮਾਰੈ ਪੂਜਾ ਦੇਵ ॥ ਨਾਮੁ ਹਮਾਰੈ ਗੁਰ ਕੀ ਸੇਵ ॥੧॥ ਗੁਰਿ ਪੂਰੈ ਦ੍ਰਿੜਿਓਂ ਹਰਿ ਨਾਮੁ ॥ ਸਭ ਤੇ ਉਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ ਨਾਮੁ ਹਮਾਰੈ ਮਜਨ ਇਸਨਾਨੁ ॥ ਨਾਮੁ ਹਮਾਰੈ ਪੂਰਨ ਦਾਨੁ ॥ ਨਾਮੁ ਲੈਤ ਤੇ ਸਗਲ ਪਵੀਤ ॥ ਨਾਮੁ ਜਪਤ ਮੇਰੇ ਭਾਈ ਮੀਤ ॥੨॥ ਨਾਮੁ ਹਮਾਰੈ ਸਉਣ ਸੰਜੋਗ ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ ਸਗਲ ਆਚਾਰ ॥ ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ ਹਰਿ ਹਰਿ ਟੇਕ ॥ ਮਨਿ ਤਨਿ ਨਾਨਕ ਹਰਿ ਗੁਣ ਗਾਉ ॥ ਸਾਧਸੰਗਿ

ਜਿਸੁ ਦੇਵੈ ਨਾਉ ॥੪॥੨੨॥੩੫॥ ਭੈਰਉ ਮਹਲਾ ੫ ॥ ਨਿਰਧਨ ਕਉ ਤੁਮ ਦੇਵਹੁ ਧਨਾ ॥ ਅਨਿਕ ਪਾਪ ਜਾਹਿ ਨਿਰਮਲ ਮਨਾ ॥ ਸਗਲ ਮਨੋਰਥ ਪੂਰਨ ਕਾਮ ॥ ਭਗਤ ਅਪੁਨੇ ਕਉ ਦੇਵਹੁ ਨਾਮ ॥੧॥ ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥ ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਨਿਥਾਵੇ ਕਉ ਤੁਮ ਥਾਨਿ ਬੈਠਾਵਹੁ ॥ ਦਾਸ ਅਪਨੇ ਕਉ ਭਗਤੀ ਲਾਵਹੁ ॥੨॥ ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਸਗਲ ਭਇਆਨ ਕਾ ਭਉ ਨਸੈ ॥ ਜਨ ਅਪਨੇ ਕੈ ਹਰਿ ਮਨਿ ਬਸੈ ॥੩॥ ਪਾਰਬ੍ਰਹਮ ਪ੍ਰਭ ਸੁਖ ਨਿਧਾਨ ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਕਰਿ ਕਿਰਪਾ ਸੰਤ ਟਹਲੈ ਲਾਏ ॥ ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥ ਭੈਰਉ ਮਹਲਾ ੫ ॥ ਸੰਤ ਮੰਡਲ ਮਹਿ ਹਰਿ ਮਨਿ ਵਸੈ ॥ ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥ ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸੰਤਸੰਗਿ ਹੋਇ ਏਕ ਪਰੀਤਿ ॥੧॥ ਸੰਤ ਮੰਡਲੁ ਤਹਾ ਕਾ ਨਾਉ ॥ ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥ ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸੰਤ ਮੰਡਲ ਮਹਿ ਜਮੁ ਕਿਛੁ ਨ ਕਹੈ ॥ ਸੰਤਸੰਗਿ ਹੋਇ ਨਿਰਮਲ ਬਾਣੀ ॥ ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥ ਸੰਤ ਮੰਡਲ ਕਾ ਨਿਹਚਲ ਆਸਨੁ ॥ ਸੰਤ ਮੰਡਲ ਮਹਿ ਪਾਪ ਬਿਨਾਸਨੁ ॥ ਸੰਤ ਮੰਡਲ ਮਹਿ ਨਿਰਮਲ ਕਥਾ ॥ ਸੰਤਸੰਗਿ ਹਉਮੈ ਦੁਖ ਨਸਾ ॥੩॥ ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਮੰਡਲ ਮਹਿ ਹਰਿ ਗੁਣਤਾਸੁ ॥ ਸੰਤ ਮੰਡਲ ਠਾਕੁਰ ਬਿਸ੍ਵਾਮੁ ॥ ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥ ਭੈਰਉ ਮਹਲਾ ੫ ॥ ਰੋਗੁ ਕਵਨੁ ਜਾਂ ਰਾਖੈ ਆਪਿ ॥ ਤਿਸੁ ਜਨ ਹੋਇ ਨ ਦੁਖੁ ਸੰਤਾਪੁ ॥ ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥ ਤਿਸੁ ਊਪਰ ਤੇ ਕਾਲੁ ਪਰਹਰੈ ॥੧॥

bhero mehla 5.
nam jamare bed ar nad.
nam jamare pure ke.
nam jamare puya dev.
nam jamare gur ki sev. ||1||
gur pure darirja-o jar nam.
sabh te ufam jar jar kam. ||1||
raja-o.
nam jamare mean isnan.
nam jamare puran dan.
nam let te sagal pavit.
nam yapat mere bha-i mit. ||2||
nam jamare sa-un sanyog.
nam jamare taripat subjog.
nam jamare sagal achar.
nam jamare nirmal bi-uhar. ||3||
ya ke man vasi-a parabh ek.
sagal yana ki jar jar tek.
man tan Nanak jar gun ga-o.
saDhsang yis deve na-o. ||4||22||35||

Página 1146

bhero mehla 5.
nirDhan ka-o tum devhu Dhana.
anik pap yaji nirmal mana.
sagal manorath puran kam.
bhagat apune ka-o devhu nam. ||1||
safal seva gopal ra-e.
karan karavanjar su-ami ta te birtha ko-e na ya-e. ||1||
raja-o.
rogi ka parabh kjandaju rog.
dukji-e ka mitavhu parabh sog.
nithave ka-o tum^h than bethavaju.
das apne ka-o bhagti lavhu. ||2||
nimane ka-o parabh deto man.
murh mugaDh jo-e chatur sugi-an.
sagal bha-i-an ka bha-o nase.
yan apne ke jar man base. ||3||
parbarahm parabh sukj niDhan.
tat gi-an jar amrit nam.
kar kirpa sant tahle la-e.
Nanak saDhu sang sama-e. ||4||23||36||
bhero mehla 5.
sant mandal meh jar man vase.
sant mandal meh durat sabh nase.
sant mandal meh nirmal rit.
satsang jo-e ek parit. ||1||
sant mandal taja ka na-o.
parbarahm keval gun ga-o. ||1||
raja-o.
sant mandal meh yanam maran raje.
sant mandal meh yam kichhu na kaje.
satsang jo-e nirmal bani.
sant mandal meh nam vakjani. ||2||
sant mandal ka nihchal asan.
sant mandal meh pap binasan.
sant mandal meh nirmal katha.
satsang ja-ume dukj nasa. ||3||
sant mandal ka naji binas.
sant mandal meh jar guntas.
sant mandal thakur bisram.
Nanak ot pot bhagvan. ||4||24||37||
bhero mehla 5.
rog kavan ya^N rakje ap.
tis yan jo-e na dukj santap.
yis upar parabh kirpa kare.
tis upar te kal parjare. ||1||

Bhairo, Mejl Guru Aryan, Quinto Canal Divino,

El *Naam*, el Nombre del Señor para mí es los *Vedas* y la Melodía Celestial que produce la práctica del *Naad Yoga*, pues a través del *Naam*, el Nombre del Señor logro la total Satisfacción.

El Nombre para mí es la alabanza a los dioses.

Sí, la meditación en el Nombre, para mí es el Servicio del *Guru*. (1)

El *Guru* Perfecto ha enaltecido el Nombre en el interior de mi ser.

Sí, lo más Sublime en la vida es meditar en el *Naam*, el Nombre del Señor. (1-Pausa)

El Nombre para mí es la única ablución, sí, el Nombre para mí, es la única posible caridad en la vida, pues recitando el Nombre, todos y cada somos purificados.

El que contempla el Nombre es mi verdadero hermano y amigo. (2)

El Nombre para mí, es el momento auspicioso, el sagrado día, pues es lo único que sacia mi ser. Es para mí, la única cultura que necesito para llevar mi vida.

El Nombre para mí, es el único Comercio Inmaculado que existe. (3)

Aquél que tiene enaltecido al Único Señor en su mente, al Dios, el Dios hace que se apoye sólo en Él, en el Verdadero Soporte de los Santos.

Canta las Alabanzas de Dios, oh dice *Nanak*, en cuerpo y Alma, si fuiste bendecido por los Santos del Señor.

P. 1146.
(4-22-35)

Bhairo, Mejl Guru Aryan, Quinto Canal Divino.

Oh Dios, tú bendices al pobre con Riquezas, purificas las mentes y liberas a todos de las consecuencias de sus errores, sí, a través de Ti, todos encuentran Plenitud.

Bendíceme entonces con Tu Nombre, pues soy Tu Devoto. (1)

Bendito y fructífero es el Servicio a mi Dios, el Rey.

Él es el Hacedor y la Causa y de Su Recinto nadie regresa con las manos vacías. (1-Pausa)

Oh Dios, a través de Ti, uno se libera de todos sus males y el que vive en pena y en dolor, logra sentir Júbilo y tener Integridad. Sí, los que no tienen un lugar, lo logran a través de Ti.

Hazme entonces Tuyo, Tu Devoto, Tu Devoción, oh Dios. (2)

Oh Dios, das Honor en el mundo al que no lo tiene, y el tonto se vuelve sabio en Tu Sabiduría, uno se libera de todo miedo y alucinación en el momento en que llegas a habitar en el corazón de Tu Esclavo. (3)

El Dios Trascendente, el Dios es el Tesoro de Éxtasis y la Quintaesencia uno la encuentra en el Néctar de Su Nombre. Cuando Él en Su Misericordia nos arrima al Servicio del Santo, uno se funde, oh, dice *Nanak*, en el Ser del Santo. (4-23-36)

Bhairo, Mejl Guru Aryan, Quinto Canal Divino.

En el Reino de los Santos, Dios habita en la mente.

En el Reino de los Santos, uno es liberado de las consecuencias de sus errores.

En el Reino de los Santos, uno se vuelve Puro e Inmaculado.

En la Sociedad de los Santos, uno ama a su Único Señor. (1)

El Recinto de los Santos es sólo ahí, donde se canta al Dios Trascendente. (1-Pausa)

En el Reino de los Santos, uno se sobrepone al nacimiento y a la muerte.

En el Reino de los Santos, *Yama* no toca al mortal.

En la Sociedad de los Santos, el habla de uno se vuelve Pura.

En el Reino de los Santos, el Nombre del Señor es entonado. (2)

El Reino de los Santos, es el Eterno e Inamovible Recinto donde los Santos viven, sí, ahí los errores son borrados.

En el Reino de los Santos, se recita el Blanco y Puro Evangelio de Dios.

En el Reino de los Santos, uno se cura de la enfermedad del ego. (3)

El Reino de los Santos, uno no puede ser destruido.

En el Reino de los Santos habita Dios, el Tesoro de toda Virtud.

El Recinto de los Santos es el remanso de nuestro Señor y Maestro.

Dice *Nanak*, Él se encuentra entretejido, en la fibra de Sus Devotos, trama y urdimbre. (4-24-37)

Bhairo, Mejl Guru Aryan, Quinto Canal Divino.

Si Él, el Señor es el Protector, ¿dónde entonces está la enfermedad?

Sí, aquél a quien Dios salva, la tristeza a ese ser no le aflige.

Aquél sobre quien la Gracia de Dios se posa, la muerte no lo acecha. (1)

ਸਦਾ ਸਖਾਈ ਹਰਿ ਹਰਿ ਨਾਮੁ ॥ ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥ ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ ਕਵਨ ਮੂਲ ਤੇ ਕਿਆ ਪ੍ਰਗਟਾਇਆ ॥ ਆਪਹਿ ਮਾਰਿ ਆਪਿ ਜੀਵਾਲੈ ॥ ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥ ਸਭ ਕਿਛੁ ਜਾਣਹੁ ਤਿਸ ਕੈ ਹਾਥ ॥ ਪ੍ਰਭੁ ਮੇਰੇ ਅਨਾਥ ਕੋ ਨਾਥ ॥ ਦੁਖ ਭੰਜਨੁ ਤਾ ਕਾ ਹੈ ਨਾਉ ॥ ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥ ਸੁਣਿ ਸੁਆਮੀ ਸੰਤਨ ਅਰਦਾਸਿ ॥ ਜੀਉ ਪ੍ਰਾਨ ਧਨੁ ਤੁਮ੍ਹਰੈ ਪਾਸਿ ॥ ਇਹੁ ਜਗੁ ਤੇਰਾ ਸਭ ਤੁਝਹਿ ਧਿਆਏ

॥ ਕਰਿ ਕਿਰਪਾ ਨਾਨਕ ਸੁਖ ਪਾਏ ॥੪॥੨੫॥੩੮॥ ਭੈਰਉ ਮਹਲਾ ੫ ॥ ਤੇਰੀ ਟੇਕ ਰਹਾ ਕਲਿ ਮਾਹਿ ॥ ਤੇਰੀ ਟੇਕ ਤੇਰੇ ਗੁਣ ਗਾਹਿ ॥ ਤੇਰੀ ਟੇਕ ਨ ਪੋਹੈ ਕਾਲੁ ॥ ਤੇਰੀ ਟੇਕ ਬਿਨਸੈ ਜੰਜਾਲੁ ॥੧॥ ਦੀਨ ਦੁਨੀਆ ਤੇਰੀ ਟੇਕ ॥ ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ ਤੇਰੀ ਟੇਕ ਕਰਉ ਆਨੰਦ ॥ ਤੇਰੀ ਟੇਕ ਜਪਉ ਗੁਰ ਮੰਤ ॥ ਤੇਰੀ ਟੇਕ ਤਰੀਐ ਭਉ ਸਾਗਰੁ ॥ ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ ਤੇਰੀ ਟੇਕ ਨਾਹੀ ਭਉ ਕੋਇ ॥ ਅੰਤਰਜਾਮੀ ਸਾਚਾ ਸੋਇ ॥ ਤੇਰੀ ਟੇਕ ਤੇਰਾ ਮਨਿ ਤਾਣੁ ॥ ਈਹਾਂ ਉਹਾਂ ਤੂ ਦੀਬਾਣੁ ॥੩॥ ਤੇਰੀ ਟੇਕ ਤੇਰਾ ਭਰਵਾਸਾ ॥ ਸਗਲ ਧਿਆਵਹਿ ਪ੍ਰਭ ਗੁਣਤਾਸਾ ॥ ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ ਭੈਰਉ ਮਹਲਾ ੫ ॥ ਪ੍ਰਥਮੇ ਛੇਡੀ ਪਰਾਈ ਨਿੰਦਾ ॥ ਉਤਰਿ ਗਈ ਸਭ ਮਨ ਕੀ ਚਿੰਦਾ ॥ ਲੋਭੁ ਮੋਹੁ ਸਭੁ ਕੀਨੋ ਦੁਰਿ ॥ ਪਰਮ ਬੈਸਨੋ ਪ੍ਰਭੁ ਪੇਖਿ ਹਜੂਰਿ ॥੧॥ ਐਸੋ ਤਿਆਗੀ ਵਿਰਲਾ ਕੋਇ ॥ ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ ਅਹੰਬੁਧਿ ਕਾ ਛੇਿ ਡਆ ਸੰਗੁ ॥ ਕਾਮ ਕ੍ਰੋਧ ਕਾ ਉਤਰਿਆ ਰੰਗੁ ॥ ਨਾਮ ਧਿਆਏ ਹਰਿ ਹਰਿ ਹਰੇ ॥ ਸਾਧ ਜਨਾ ਕੈ ਸੰਗਿ ਨਿ–ਸਤਰੇ ॥੨॥ ਬੈਰੀ ਮੀਤ ਹੋਏ ਸੰਮਾਨ ॥ ਸਰਬ ਮਹਿ ਪੂਰਨ ਭਗਵਾਨ ॥ ਪ੍ਰਭੁ ਕੀ ਆਗਿਆ ਮਾਨਿ ਸੁਖੁ ਪਾਇਆ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ ਕਰਿ ਕਿਰਪਾ ਜਿਸੁ ਰਾਖੈ ਆਪਿ ॥ ਸੋਈ ਭਗਤੁ ਜਪੈ ਨਾਮ ਜਾਪ ॥ ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ ਭੈਰਉ ਮਹਲਾ ੫ ॥ ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ ਸੂਖ ਸਹਜ ਆਨੰਦ ਲਹਹੁ ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ ਬੰਧਨ ਮਾਤ ਪਿਤਾ ਸੁਤ ਬਨਿਤਾ ॥ ਬੰਧਨ ਕਰਮ ਧਰਮ ਹਉ ਕਰਤਾ ॥ ਬੰਧਨ ਕਾਟਨਹਾਰੁ ਮਨਿ ਵਸੈ ॥ ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥

sada sakja-i jar jar nam. yis chit ave tis sada suk᳚j jove nikat na ave ta ke yam. ||1|| raja-o. yab ih na so tab kineh upa-i-a. kavan mul te ki-a paragta-i-a. apeh mar ap yivale. apne bhagat ka-o sada paratipale. ||2|| sabh kich᳚h yanhu tis ke jath. parab᳚h mero anath ko nath. duk᳚j bhanyan ta ka he na-o. suk᳚j pavaji tis ke gun ga-o. ||3|| sun su-ami santan ardas. yi-o paran Dhan tum᳚re pas. ih yag tera sab᳚h tuy᳚heh Dhi-a-e.

Página 1147

kar kirpa Nanak suk᳚j pa-e. ||4||25||38|| bhero mehla 5. teri tek raja kal maji. teri tek tere gun gaji. teri tek na pohe kal. teri tek binse yanyal. ||1|| din duni-a teri tek. sab᳚h meh ravi-a saji᳚b ek. ||1|| raja-o. teri tek kara-o anand. teri tek yapa-o gur mant. teri tek tari-e b᳚ha-o sagar. rak᳚janjar pura suk᳚j sagar. ||2|| teri tek naji b᳚ha-o ko-e. antaryami sachha so-e. teri tek tera man tan. iha^N uha^N tu diban. ||3|| teri tek tera b᳚harvasa. sagal Dhi-ava᳚ji parab᳚h guntasa. yap yap anad karaji tere dasa. simar Nanak sach᳚e guntasa. ||4||26||39|| bhero mehla 5. parathme chjodi para-i ninda. utar ga-i sab᳚h man ki chinda. lob᳚h moh sab᳚h kino dur. param besno parab᳚h pek᳚j heur. ||1|| eso ti-agi virla ko-e. jar jar nam yape yan so-e. ||1|| raja-o. aja^N-buDh ka chjodi-a sang. kam kroDh ka u᳚fri-a rang. nam Dhi-a-e jar jar jare. saDh yana ke sang nistare. ||2|| beri mit jo-e samman. sarab meh puran bhagvan. parab᳚h ki agi-a man suk᳚j pa-i-a. gur pure jar nam dri᳚j-a-i-a. ||3|| kar kirpa yis rak᳚je ap. so-i bhagat yape nam yap. man pargas gur te mat la-i. kajo Nanak ta ki puri pa-i. ||4||27||40|| bhero mehla 5. suk᳚j naji bajute Dhan kjate. suk᳚j naji pek᳚je nirat nate. suk᳚j naji bajo des kama-e. sarab suk᳚ja jar jar gun ga-e. ||1|| suk᳚j sahy anand lahhu. saDhsangat pa-i-e vadb᳚hagi gurmuk᳚j jar jar nam kahhu. ||1|| raja-o. banDhan mat pita su᳚t bani᳚ta. banDhan karam Dharam ja-o karta. banDhan katanjar man vase. ta-o suk᳚j pave niy g᳚har base. ||2||

Siempre y por siempre, el *Naam*, el Nombre del Señor nos guarda Compañía, sí, quien sea que Lo aprecia en su corazón, vive en Éxtasis y a ese ser *Yama* no lo toca.

Cuando la vida no existía, ¿Quien hizo que el ser humano tomara vida?, pues mira su Semilla y ve en lo que se convierte.

El Señor mismo mata y da vida, pero a Su Devoto siempre lo protege. (2)

Aprende que todo lo que existe está bajo el Control de Dios, pues mi Todopoderoso Maestro es el Soporte del que no lo tiene. Es el Destructor de la tristeza, ese en verdad es Su Nombre y uno obtiene el Éxtasis, cantando Su Alabanza. (3)

Oh Maestro, escucha la oración de Tu Sirviente, mi vida y mi vitalidad las conservo sólo bajo Tu Custodia. El mundo entero Te pertenece y medita sólo en Ti. **P. 1147.**

Y por Tu Gracia, *Nanak* habita siempre en Éxtasis. (4-25-38)

Bhairo, Mejl Guru Aryan, Quinto Canal Divino.

En esta era de oscuridad, me apoyo sólo en Ti, oh Dios, sí, eres mi Único Soporte y mi único deseo es cantar Tu Alabanza. Apoyándose en Ti, la idea de la muerte no me aflige.

Sí, cuando me das Tu Soporte todas mis preocupaciones se quedan en el pasado. (1)

Aquí y en el Más Allá, me apoyo sólo en Ti, pues eres Tú Quien prevalece en todo y por todas partes.(1-Pausa)

Apoyándome en Ti, vivo en Éxtasis.

Apoyándome en Ti, medito en el Mantra del *Guru*.

Apoyándome en Ti soy llevado a través, pues Tu eres nuestro Único Protector y el Océano de Paz. (2)

Apoyándome en Ti me libero de todos mis miedos, pues sólo Tú eres Verdadero y el Conocedor Íntimo de todos los corazones, cuando me apoyo sólo en Ti, mi mente desborda de Tu Poder, sí, aquí y en el más allá, Tu eres mi Corte de Apelaciones. (3)

Sólo Tú eres mi Soporte y yo pongo todas mis esperanzas en Ti.

Todos meditan en Ti, Tesoro de Virtud, meditando en Ti, Tu Sirviente vive en Éxtasis.

Así *Nanak* habita sólo en Ti, oh Tesoro de Mérito. (4-26-39)

Bhairo, Mejl Guru Aryan, Quinto Canal Divino.

Primero dejé de calumniar a otros y así todas las preocupaciones de mi mente se esfumaron.

El Señor me liberó del ego y la avaricia, ahora veo Su Presencia siempre y así me he vuelto un gran *Vaishnava*. (1)

Oh, raro es encontrar un ser con tal desapego, pues sólo medita en Dios. (1-Pausa)

He abandonado la compañía del ego y me ha liberado de los amoríos de la lujuria y del enojo.

Habito siempre en el Nombre de mi Señor, el Dios y he sido emancipado asociándome con los Santos. (2)

Ahora el amigo y el enemigo son lo mismo para mí, pues el Dios Perfecto prevalece por todas partes, sometiéndose a la Voluntad de Dios, he obtenido el Éxtasis. Si, a través del *Guru* Perfecto, el *Naam*, el Nombre del Señor ha sido enaltecido en mi mente. (3)

A quien el Señor salva, por Su Misericordia, sólo ese *Gurmuk᳚j* contempla el Nombre.

A través de la Sabiduría del *Guru*, su mente se ilumina y así, dice *Nanak*, vive en total Plenitud. (4-27-40)

Bhairo, Mejl Guru Aryan, Quinto Canal Divino.

No hay paz alguna en el hecho de acumular riquezas y riquezas, ni tampoco ver el mundo bailar en el estrado. No hay paz en poseer tierras y continentes.

La Paz Verdadera se logra cantando las Alabanzas del Señor. (1)

Oh raza humana, obten Paz, Equilibrio y Éxtasis, recitando el *Naam*, el Nombre del Señor, por la Gracia del *Guru*. Asociarse con los Santos, trae buena Fortuna. (1-Pausa)

Madre, padre, hijos y esposa sólo nos amarran al mundo, sí toda rectitud, toda acción que se realiza sobre la base de promover el ego, nos amarra a las pasiones.

Si uno enaltece el Nombre de Dios, Él rompe nuestros apegos. Uno logra entonces el Éxtasis y habita en su Ser Superior. (2)

ਸਭਿ ਜਾਚਿਕ ਪ੍ਰਭ ਦੇਵਨਹਾਰ ॥ ਗੁਣ ਨਿਧਾਨ ਬੇ-
ਅੰਤ ਅਪਾਰ ॥ ਜਿਸ ਨੇ ਕਰਮੁ ਕਰੇ ਪ੍ਰਭੁ ਅਪਨਾ
॥ ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ ਗੁਰ
ਅਪਨੇ ਆਗੈ ਅਰਦਾਸਿ ॥ ਕਰਿ ਕਿਰਪਾ ਪੁਰਖ
ਗੁਣਤਾਸਿ ॥ ਕਹੁ ਨਾਨਕ ਤੁਮਰੀ ਸਰਣਾਈ ॥ ਜਿਉ
ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ ਭੈਰਉ
ਮਹਲਾ ੫ ॥ ਗੁਰ ਮਿਲਿ ਤਿਆਗਿਓ

ਦੁਜਾ ਭਾਉ ॥ ਗੁਰਮੁਖਿ ਜਪਿਓ ਹਰਿ ਕਾ ਨਾਉ ॥
ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥ ਜਨਮ ਜਨਮ ਕਾ
ਸੋਇਆ ਜਾਗਾ ॥੧॥ ਕਰਿ ਕਿਰਪਾ ਅਪਨੀ ਸੇਵਾ
ਲਾਏ ॥ ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥
ਰੋਗ ਦੋਖ ਗੁਰ ਸਬਦਿ ਨਿਵਾਰੇ ॥ ਨਾਮ ਅਉਖਧੁ ਮਨ
ਭੀਤਰਿ ਸਾਰੇ ॥ ਗੁਰ ਭੇਟਤ ਮਨਿ ਭਇਆ ਅਨੰਦ
॥ ਸਰਬ ਨਿਧਾਨ ਨਾਮ ਭਗਵੰਤ ॥੨॥ ਜਨਮ ਮਰਣ
ਕੀ ਮਿਟੀ ਜਮ ਤ੍ਰਾਸ ॥ ਸਾਧਸੰਗਤਿ ਉਂਧ ਕਮਲ
ਬਿਗਾਸ ॥ ਗੁਣ ਗਾਵਤ ਨਿਹਚਲੁ ਬਿਸ੍ਰਾਮ ॥ ਪੁਰਨ
ਹੋਏ ਸਗਲੇ ਕਾਮ ॥੩॥ ਦੁਲਭ ਦੇਹ ਆਈ ਪਰਵਾਨੁ
॥ ਸਫਲ ਹੋਈ ਜਪਿ ਹਰਿ ਹਰਿ ਨਾਮੁ ॥ ਕਹੁ ਨਾਨਕ
ਪ੍ਰਭਿ ਕਿਰਪਾ ਕਰੀ ॥ ਸਾਸਿ ਗਿਰਾਸਿ ਜਪਉ ਹਰਿ
ਹਰੀ ॥੪॥੨੯॥੪੨॥ ਭੈਰਉ ਮਹਲਾ ੫ ॥ ਸਭ ਤੇ
ਉਚਾ ਜਾ ਕਾ ਨਾਉ ॥ ਸਦਾ ਸਦਾ ਤਾ ਕੇ ਗੁਣ ਗਾਉ
॥ ਜਿਸੁ ਸਿਮਰਤ ਸਗਲਾ ਦੁਖੁ ਜਾਇ ॥ ਸਰਬ ਸੁਖ
ਵਸਹਿ ਮਨਿ ਆਇ ॥੧॥ ਸਿਮਰਿ ਮਨਾ ਤੂ ਸਾਚਾ
ਸੋਇ ॥ ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥
ਰਹਾਉ ॥ ਪੁਰਖ ਨਿਰੰਜਨ ਸਿਰਜਨਹਾਰ ॥ ਜੀਅ
ਜੰਤ ਦੇਵੈ ਆਹਾਰ ॥ ਕੋਟਿ ਖਤੇ ਖਿਨ ਬਖਸਨਹਾਰ
॥ ਭਗਤਿ ਭਾਇ ਸਦਾ ਨਿਸਤਾਰ ॥੨॥ ਸਾਚਾ ਧਨੁ
ਸਾਚੀ ਵਡਿਆਈ ॥ ਗੁਰ ਪੂਰੇ ਤੇ ਨਿਹਚਲ ਮਤਿ
ਪਾਈ ॥ ਕਰਿ ਕਿਰਪਾ ਜਿਸੁ ਰਾਖਨਹਾਰਾ ॥ ਤਾ
ਕਾ ਸਗਲ ਮਿਟੈ ਅੰਧਿਆਰਾ ॥੩॥ ਪਾਰਬ੍ਰਹਮ ਸਿਉ
ਲਾਗੇ ਧਿਆਨ ॥ ਪੂਰਨ ਪੂਰਿ ਰਹਿਓ ਨਿਰਬਾਨ ॥
ਭ੍ਰਮ ਭਉ ਮੇਟਿ ਮਿਲੇ ਗੋਪਾਲ ॥ ਨਾਨਕ ਕਉ ਗੁਰ
ਭਏ ਦਇਆਲ ॥੪॥੩੦॥੪੩॥ ਭੈਰਉ ਮਹਲਾ ੫
॥ ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥ ਮਿਟਹਿ
ਕਲੇਸ ਸੁਖ ਸਹਜਿ ਨਿਵਾਸੁ ॥ ਤਿਸਹਿ ਪਰਾਪਤਿ
ਜਿਸੁ ਪ੍ਰਭੁ ਦੇਇ ॥ ਪੂਰੇ ਗੁਰ ਕੀ ਪਾਏ ਸੇਵ ॥੧॥
ਸਰਬ ਸੁਖਾ ਪ੍ਰਭ ਤੋਰੇ ਨਾਉ ॥ ਆਠ ਪਹਰ ਮੇਰੇ ਮਨ
ਗਾਉ ॥੧॥ ਰਹਾਉ ॥ ਜੋ ਇਛੈ ਸੋਈ ਫਲੁ ਪਾਏ ॥
ਹਰਿ ਕਾ ਨਾਮੁ ਮੰਨਿ ਵਸਾਏ ॥ ਆਵਣ ਜਾਣ ਰਹੇ
ਹਰਿ ਧਿਆਇ ॥ ਭਗਤਿ ਭਾਇ ਪ੍ਰਭ ਕੀ ਲਿਵ
ਲਾਇ ॥੨॥ ਬਿਨਸੇ ਕਾਮ ਕ੍ਰੋਧ ਅਹੰਕਾਰ ॥ ਤੂਟੇ
ਮਾਇਆ ਮੋਹ ਪਿਆਰ ॥ ਪ੍ਰਭ ਕੀ ਟੇਕ ਰਹੈ ਦਿਨੁ
ਰਾਤਿ ॥ ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥ ਕਰਨ
ਕਰਾਵਨਹਾਰ ਸੁਆਮੀ ॥ ਸਗਲ ਘਟਾ ਕੇ ਅੰਤਰਜਾ-
ਮੀ ॥ ਕਰਿ ਕਿਰਪਾ ਅਪਨੀ ਸੇਵਾ ਲਾਇ ॥ ਨਾਨਕ
ਦਾਸ ਤੇਰੀ ਸਰਣਾਇ ॥੪॥੩੧॥੪੪॥

sabh yachik parabh devanjar.
gun niDhan be-ant apar.
yis no karam kare parabh apna.
jar jar nam tine yan yapna. ॥3॥
gur apne age ardas.
kar kirpa purakj guntas.
kajo Nanak tumri sarna-i.
yi-o bhave ti-o rakjaju gusa-i. ॥4॥28॥41॥
bhero mehla 5.
gur mil ti-agi-o duya bha-o.

Página 1148

gurmukj yapi-o jar ka na-o.
bisri chint nam rang laga.
yanam yanam ka so-i-a yaga. ॥1॥
kar kirpa apni seva la-e.
saDhu sang sarab sukj pa-e. ॥1॥ raja-o.
rog dokj gur sabad nivare.
nam a-ukjaDh man bhitar sare.
gur bhetat man bha-i-a anand.
sarab niDhan nam bhagvant. ॥2॥
yanam maran ki miti yam taras.
saDhsangat uNDh kamal bigas.
gun gavat nihchal bisram.
puran jo-e sagle kam. ॥3॥
dulabh de a-i parvan.
safal jo-i yap jar jar nam.
kajo Nanak parabh kirpa kari.
sas giras yapa-o jar jari. ॥4॥29॥42॥
bhero mehla 5.
sabh te ucha ya ka na-o.
sada sada ta ke gun ga-o.
yis simrat sagla dukj ya-e.
sarab sukj vasesh man a-e. ॥1॥
simar mana tu sacha so-e.
halat palat tumri gat jo-e. ॥1॥ raja-o.
purakj niranyan siryanjar.
yi-a yant deve ajar.
kot kjate kjin bakjsanjar.
bhagat bha-e sada nistar. ॥2॥
sacha Dhan sachi vadi-a-i.
gur pure te nihchal mat pa-i.
kar kirpa yis rakjanjara.
ta ka sagal mite anDhi-ara. ॥3॥
parbarahm si-o lago Dhi-an.
puran pur raji-o nirban.
bharam bha-o met mile gopal.
Nanak ka-o gur bha-e da-i-al. ॥4॥30॥43॥
bhero mehla 5.
yis simrat man jo-e pargas.
miteh kales sukj sahy nivas.
tiseh parapat yis parabh de-e.
pure gur ki pa-e sev. ॥1॥
sarab sukja parabh tero na-o.
ath pajar mere man ga-o. ॥1॥ raja-o.
yo ichhe so-i fal pa-e.
jar ka nam man vasa-e.
avan yan raje jar Dhi-a-e.
bhagat bha-e parabh ki liv la-e. ॥2॥
binse kam kroDh ajaNkar.
tute ma-i-a moh pi-ar.
parabh ki tek raje din rat.
parbarahm kare yis dat. ॥3॥
karan karavanjar su-ami.
sagal ghata ke antaryami.
kar kirpa apni seva la-e.
Nanak das teri sarna-e. ॥4॥31॥44॥

Todos son buscadores y es sólo Dios Quien da, sí, Dios es el Tesoro de Virtudes, Insondable e Infinito. Aquél que
tiene la Gracia de Dios, sólo él medita en el *Naam*, el Nombre del Señor. (3)

Le rezo ahora a mi *Guru*, mi Dios, ten Compasión de mí, oh *Purusha*, Tesoro de todo Mérito. He buscado Tu
Santuario, tómame entonces, oh Maestro de la Tierra, así como es Tu Voluntad. (4-28-41) **P.1148.**

Bhairo, Mejl Guru Aryan, Quinto Canal Divino.

Encontrándome con el *Guru* he abandonado la idea del otro.

Sí, es a través del *Guru* que medito en el Nombre de mi Dios.

Mis preocupaciones han terminado, estoy ahora enamorado de mi Señor.

Mira, he despertado después del fluir de los siglos.

Dios, en Su Misericordia, me ha llamado a Su Servicio y a través de la Palabra del *Shabd* del *Guru*, asociándome
con los Santos, he sido bendecido con todo tipo de Dichas. (1-Pausa)

Estoy libre de maldades y errores, a través de la Sabiduría del *Guru*.

Sí, con la Panacea del Nombre he sido curado en lo profundo de mi ser y encontrando al *Guru* mi mente ha entrado
en Éxtasis, sí, el Nombre de mi Dios es el Tesoro de todo Bien. (2)

Erradicado ha sido el miedo a los constantes ciclos de nacimientos y muertes y el terror a *Yama*, el mensajero de
la muerte, ha desaparecido, y mira, el Loto invertido de mi ser se ha volteado, al asociarme con los Santos. Cantando
las Alabanzas del Señor, he encontrado la Paz y ahora vivo en total Plenitud. (3)

Mi precioso cuerpo ha sido aprobado por Dios, sí, está satisfecho contemplando el *Naam*, el Nombre del Señor.
Dice *Nanak*, El Señor ha tenido Compasión de mí y ahora recito a cada momento y con cada respiración el Nombre de
Dios. (4-29-42)

Bhairo, Mejl Guru Aryan, Quinto Canal Divino.

Canta para siempre las Alabanzas de ese Señor, mi Dios, Cuyo Nombre es lo más Sublime.

Contemplándolo, te liberas de toda pena y tu mente encuentra la total Paz. (1)

Oh mente mía, medita en el Dios Verdadero, para que aquí y en el más allá encuentres la Salvación y la
Emancipación. (1-Pausa)

Tu Dios Inmaculado es tu Dios Creador, el *Purusha*, el Ser que da sustento a toda la Creación, a toda la
Vida. Millones de errores te son saldados en un instante, si te vuelves Su Devoto, Él te lleva a la Liberación de
seguro. (2)

Verdaderas son la Riquezas del Señor, Verdadera Su Gloria, sí, a través del *Guru* uno obtiene los Verdaderos
Valores.

Aquél a quien el Señor salva en Su Misericordia, su oscuridad interior es disipada. (3)

El que vive entonado en el Señor Trascendente, ve a Dios llenándolo todo, pero totalmente Desapegado. Cuando
uno se logra liberar de sus miedos y dudas, uno se encuentra con Dios y el *Guru* le muestra su Misericordia.
(4-30-43)

Bhairo, Mejl Guru Aryan, Quinto Canal Divino.

Meditando en Dios la mente se ilumina, uno es así liberado de toda pena, pudiendo vivir en Paz y Éxtasis. Sólo obtiene
a Dios aquél a quien Dios bendice y sólo ese ser será bendecido con el Servicio del *Guru*. (1)

Oh Dios, Tu Nombre es el Contenedor de toda Dicha, oh mente mía, canta por siempre las Alabanzas de Tu
Dios. (1-Pausa)

Lo que sea que uno desea eso obtiene si uno enaltece el *Naam*, el Nombre de Dios en la mente.

Meditando en Él, cesan las idea y venidas y a través de la Amorosa Adoración uno se entona en Él.

(2)

Uno se libera de la lujuria, del enojo, del ego, rompe sus ataduras con *Maya* y el apego con el mundo de las formas.
Aquél que obtiene la Gracia de Dios, se apoya en Él noche y día. (3)

Nuestro Maestro es el Hacedor y la Causa, sí Él es el Conocedor de lo más íntimo en los corazones de todos y cada
uno. Oh Dios, ten Compasión y llámame a Tu Servicio, ya que no busco ningún otro refugio más que el Tuyo.

(4-31-44)

ਭੈਰਉ ਮਹਲਾ ੫ ॥ ਲਾਜ ਮਰੈ ਜੋ ਨਾਮੁ ਨ ਲੇਵੈ ॥ ਨਾਮ ਬਿਹੂਨ ਸੁਖੀ ਕਿਉ ਸੋਵੈ ॥ ਹਰਿ

ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਮੂਲ ਬਿਨਾ ਸਾਖਾ ਕਤ ਆਹੈ ॥੧॥ ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥ ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥ ਤੀਰਥਿ ਨਾਇ ਕਹਾ ਸੁਚਿ ਸੈਲੁ ॥ ਮਨ ਕਉ ਵਿਆਪੈ ਹਉਮੈ ਮੈਲੁ ॥ ਕੋਟਿ ਕਰਮ ਬੰਧਨ ਕਾ ਮੂਲੁ ॥ ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥ ਬਿਨੁ ਖਾਏ ਬੂਝੈ ਨਹੀ ਭੂਖੁ ॥ ਰੋਗੁ ਜਾਇ ਤਾਂ ਉਤਰਹਿ ਦੁਖੁ ॥ ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥ ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥ ਧਨੁ ਧਨੁ ਸਾਧ ਧੰਨੁ ਹਰਿ ਨਾਉ ॥ ਆਠ ਪਹਰ ਕੀਰਤਨੁ ਗੁਣ ਗਾਉ ॥ ਧਨੁ ਹਰਿ ਭਗਤਿ ਧਨੁ ਕਰਣੈਹਾਰ ॥ ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥ ਭੈਰਉ ਮਹਲਾ ੫ ॥ ਗੁਰ ਸੁਪ੍ਰਸੰਨ ਹੋਏ ਭਉ ਗਏ ॥ ਨਾਮ ਨਿਰੰਜਨ ਮਨ ਮਹਿ ਲਏ ॥ ਦੀਨ ਦਇਆਲ ਸਦਾ ਕਿਰਪਾਲ ॥ ਬਿਨਸਿ ਗਏ ਸਗਲੇ ਜੰਜਾਲ ॥੧॥ ਸੁਖ ਸਹਜ ਆਨੰਦ ਘਨੇ ॥ ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥ ਚਰਨ ਕਮਲ ਸਿਉ ਲਾਗੋ ਹੇਤੁ ॥ ਖਿਨ ਮਹਿ ਬਿਨਸਿਓ ਮਹਾ ਪਰੇਤੁ ॥ ਆਠ ਪਹਰ ਹਰਿ ਹਰਿ ਜਪੁ ਜਾਪਿ ॥ ਰਾਖਨਹਾਰ ਗੋਵਿਦ ਗੁਰ ਆਪਿ ॥੨॥ ਅਪਨੇ ਸੇਵਕ ਕਉ ਸਦਾ ਪ੍ਰਤਿਪਾਚੈ ॥ ਭਗਤ ਜਨਾ ਕੇ ਸਾਸ ਨਿਹਾਰੈ ॥ ਮਾਨਸ ਕੀ ਕਹੁ ਕੇਤਕ ਬਾਤ ॥ ਜਮ ਤੇ ਰਾਖੈ ਦੇ ਕਰਿ ਹਾਥ ॥੩॥ ਨਿਰਮਲ ਸੋਭਾ ਨਿਰਮਲ ਰੀਤਿ ॥ ਪਾਰਬ੍ਰਹਮੁ ਆਇਆ ਮਨਿ ਚੀਤਿ ॥ ਕਰਿ ਕਿਰਪਾ ਗੁਰਿ ਦੀਨੋ ਦਾਨੁ ॥ ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥ ਭੈਰਉ ਮਹਲਾ ੫ ॥ ਕਰਣ ਕਾਰਣ ਸਮਰਥੁ ਗੁਰੁ ਮੇਰਾ ॥ ਜੀਅ ਪ੍ਰਾਣ ਸੁਖਦਾਤਾ ਨੇਰਾ ॥ ਭੈ ਭੰਜਨ ਅਬਿਨਾਸੀ ਰਾਇ ॥ ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥ ਜਤ ਕਤ ਪੇਖਉ ਤੇਰੀ ਸਰਣਾ ॥ ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥ ਪੂਰਨ ਕਾਮ ਮਿਲੇ ਗੁਰਦੇਵ ॥ ਸਭਿ ਫਲਦਾਤਾ ਨਿਰਮਲ ਸੇਵ ॥ ਕਰੁ ਗਹਿ ਲੀਨੇ ਅਪੁਨੇ ਦਾਸ ॥ ਰਾਮ ਨਾਮੁ ਰਿਦ ਦੀਓ ਨਿਵਾਸ ॥੨॥ ਸਦਾ ਅਨੰਦੁ ਨਾਹੀ ਕਿਛੁ ਸੋਗੁ ॥ ਦੂਖੁ ਦਰਦੁ ਨਹ ਬਿਆਪੈ ਰੋਗੁ ॥ ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥ ਪਾਰਬ੍ਰਹਮ ਗੁਰ ਅਗਮ ਅਪਾਰ ॥੩॥ ਨਿਰਮਲ ਸੋਭਾ ਅਚਰਜ ਬਾਣੀ ॥ ਪਾਰਬ੍ਰਹਮ ਪੂਰਨ ਮਨਿ ਭਾਣੀ ॥ ਜਲਿ ਥਲਿ ਮਹੀਅਲਿ ਰਵਿਆ ਸੋਇ ॥ ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥ ਭੈਰਉ ਮਹਲਾ ੫ ॥ ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥

ਸਰਬ ਮਨੋਰਥ ਪੂਰਨ ਕਰਣੇ ॥ ਆਠ ਪਹਰ ਗਾਵਤ ਭਗਵੰਤੁ ॥ ਸਤਿਗੁਰਿ ਦੀਨੋ ਪੂਰਾ ਮੰਤੁ ॥੧॥

bhero mehla 5.
le mare yo nam na leve.
nam bihun suḳji ki-o sove.
jar simran chhād param gaṯ chaje.

Página 1149

mul bina saḳja kaṯ aje. ||1||
gur govind mere man Dhi-a-e.
yanam yanam ki mel uṯare banDhan kat jar sang mila-e. ||1||
raja-o.
tirath na-e kaja such sel.
man ka-o vi-ape ja-ume mel.
kot karam banDhan ka mul.
jar ke bhean bin birtha pul. ||2||
bin kja-e buyhe naji bhukj.
rog ya-e ta^N utreh dukj.
kam kroDh lobh mohi bi-api-a.
yin parabh kina so parabh naji yapi-a. ||3||
Dhan Dhan saDh Dhan jar na-o.
ath pajar kirtan guṯ ga-o.
Dhan jar bhagat Dhan karṇejar.
saran Nanak parabh purakj apar. ||4||32||45||
bhero mehla 5.
gur suparsan jo-e bha-o ga-e.
nam niranyan man meh la-e.
ḍin ḍa-i-al sada kirpal.
binas ga-e sagle yanyal. ||1||
sukj sahy anand ghane.
saDhsang mite bhe bharma amrit jar jar rasan bhane. ||1||
raja-o.
charan kamal si-o lago het.
kjin meh binsi-o maja paret.
ath pajar jar jar yap yap.
rakjanjar govid gur ap. ||2||
apne sevak ka-o sada partipare.
bhagat yana ke sas nijare.
manas ki kajo ketak bat.
yam te rakje de kar jath. ||3||
nirmal sobha nirmal rit.
parbarahm a-i-a man chit.
kar kirpa gur dino ḍan.
Nanak pa-i-a nam niDhan. ||4||33||46||
bhero mehla 5.
karan karan samrath gur mera.
yi-a paran sukj-ḍata nera.
bhe bhanyan abjinasī ra-e.
ḍarsan ḍekji-e sabh dukj ya-e. ||1||
yat kaṯ pekja-o teri sarna.
bal bal ya-i satgur charna. ||1||
raja-o.
puran kam mile gurdev.
sabh faldṭa nirmal sev.
kar geh line apune ḍas.
ram nam rid ḍi-o nivas. ||2||
sada anand naji kichh sog.
dukj darad nah bi-ape rog.
sabh kichh tera tu karṇejar.
parbarahm gur agam apar. ||3||
nirmal sobha achre bani.
parbarahm puran man bhani.
yal thal maji-al ravi-a so-e.
Nanak sabh kichh parabh te jo-e. ||4||34||47||
bhero mehla 5.
man ṯan raṯa ram rang charṇe.

Página 1150

sarab manorath puran karṇe.
ath pajar gavaṯ bhagvant.
satgur dino pura mant. ||1||

Bhairo, Mejl Guru Aryan, Quinto Canal Divino.

P. 1149.

ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ ਸੋਈ ਗਿਆਨੀ ਜਿ ਸਿਮਰੈ ਏਕੁ ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕੁ ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਣ ਗੋਪਾਲ ਦਿਨੁ ਰੋਨਿ ਧਿਆਇਆ ॥ ਤੁਟੇ ਬੰਧਨ ਪੂਰਨ ਆਸਾ ॥ ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ਸੋ ਜਨੁ ਆਇਆ ਪ੍ਰਭ ਕੀ ਸਰਨਾ ॥ ਆਪਿ ਪਵਿਤ੍ਰ ਪਾਵਨ ਸਭਿ ਕੀਨੋ ॥ ਰਾਮ ਰਸਾਇਣੁ ਰਸਨਾ ਚੀਨੋ ॥੪॥੩੫॥੪੮॥ ਭੈਰਉ ਮਹਲਾ ੫ ॥ ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ ਨਾਮੁ ਸੁਣਤ ਜਮੁ ਦੂਰਹੁ ਭਾਗੈ ॥ ਨਾਮੁ ਲੈਤ ਸਭ ਦੂਖਹੁ ਨਾਸੁ ॥ ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ ਨਿ-ਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ ਹਰਿ ਸਿਮਰਤ ਦੈਤ ਦੇਉ ਨ ਪੋਹੈ ॥ ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ ਹਰਿ ਸਿਮਰਨ ਕੀ ਸਗਲੀ ਬੇਲਾ ॥ ਹਰਿ ਸਿਮਰਨੁ ਬਹੁ ਮਾਹਿ ਇਕੋਲਾ ॥ ਜਾਤਿ ਅਜਾਤਿ ਜਪੈ ਜਨੁ ਕੋਇ ॥ ਜੋ ਜਾਪੈ ਤਿਸ ਕੀ ਗਤਿ ਹੋਇ ॥੩॥ ਹਰਿ ਕਾ ਨਾਮੁ ਜਪੀਐ ਸਾਧਸੰਗਿ ॥ ਹਰਿ ਕੇ ਨਾਮ ਕਾ ਪੂਰਨ ਰੰਗੁ ॥ ਨਾਨਕ ਕਉ ਪ੍ਰਭ ਕਿਰਪਾ ਧਾਰਿ ॥ ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ ਭੈਰਉ ਮਹਲਾ ੫ ॥ ਆਪੇ ਸਾਸਤੁ ਆਪੇ ਬੋਦੁ ॥ ਆਪੇ ਘਟਿ ਘਟਿ ਜਾਣੈ ਭੇਦੁ ॥ ਜੋਤਿ ਸਰੂਪ ਜਾ ਕੀ ਸਭ ਵਸੁ ॥ ਕਰਣ ਕਾਰਣ ਪੂਰਨ ਸਮਰਥੁ ॥੧॥ ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੁਤਿ ਪਰੋਇਆ ਸੰਸਾਰੁ ॥ ਆਪੇ ਸਿਵ ਸਕਤੀ ਸੰਜੋਗੀ ॥ ਆਪਿ ਨਿਰਬਾਣੀ ਆਪੇ ਭੋਗੀ ॥੨॥ ਜਤ ਕਤ ਪੇਖਉ ਤਤ ਤਤ ਸੋਇ ॥ ਤਿਸੁ ਬਿਨੁ ਦੁਜਾ ਨਾਹੀ ਕੋਇ ॥ ਸਾ-ਗਰੁ ਤਰੀਐ ਨਾਮ ਕੈ ਰੰਗਿ ॥ ਗੁਣ ਗਾਵੈ ਨਾਨਕੁ ਸਾਧਸੰਗਿ ॥੩॥ ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ ਉਣਾ ਨਾਹੀ ਕਿਛੁ ਜਨ ਤਾ ਕੈ ॥ ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ ਭੈਰਉ ਮਹਲਾ ੫ ॥ ਭਗਤਾ ਮਨਿ ਆਨੰਦੁ ਗੋਬਿੰਦੁ ॥ ਅਸਥਿਤਿ ਭਏ ਬਿਨਸੀ

ਸਭ ਚਿੰਦੁ ॥ ਭੈ ਕ੍ਰਮ ਬਿਨਸਿ ਗਏ ਬਿਨ ਮਾਹਿ ॥ ਪਾਰਬ੍ਰਹਮੁ ਵਸਿਆ ਮਨਿ ਆਇ ॥੧॥ ਰਾਮ ਰਾਮ ਸੰਤ ਸਦਾ ਸਹਾਇ ॥ ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ ਜੀਅ ਪ੍ਰਾਣੁ ਨਿਤ ਸੁਖ ਪ੍ਰਤਿਪਾਲ ॥ ਅਪਨੇ ਦਾਸ ਕਉ ਦੇ ਰਾਖੈ ਹਾਥ ॥ ਨਿਮਖ ਨ ਛੋਡੈ ਸਦ ਹੀ ਸਾਥ ॥੨॥ ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ਸਾਰਿ ਸਮਾਲੇ ਸਾਚਾ ਸੋਇ ॥ ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥

so vadbhagi yis nam pi-ar.
tis ke sang tare sansar. ||1|| raja-o.
so-i gi-ani ye simre ek.
so Dhanvanta yis buDh bibek.
so kulyanta ye simre su-ami.
so pativanta ye ap pachhani. ||2||
gur parsad param pad pa-i-a.
gun gopal din ren Dhi-a-i-a.
fute banDhan puran asa.
jar ke charan rid maji nivasa. ||3||
kajo Nanak ya ke puran karma.
so yan a-i-a parabh ki sarna.
ap pavit pavan sabh kine.
ram rasa-in rasna chin^He. ||4||35||48||
bhero mehla 5.
nam let kichh bighan na lage.
nam sunat yam Dhuraju bhage.
nam let sabh dukjah nas.
nam yapat jar charan nivas. ||1||
nirbighan bhagat bhe jar jar na-o.
rasak rasak jar ke gun ga-o. ||1|| raja-o.
jar simrat kichh chakj na yohe.
jar simrat det de-o na pohe.
jar simrat moh man na baDhe.
jar simrat garabh yon na ruDhe. ||2||
jar simran ki sagli bela.
jar simran bajo maji ikela.
yat eat yape yan ko-e.
yo yape tis ki gat jo-e. ||3||
jar ka nam yapi-e saDhsang.
jar ke nam ka puran rang.
Nanak ka-o parabh kirpa Dhar.
sas sas jar de chitar. ||4||36||49||
bhero mehla 5.
ape sasat ape bed.
ape ghat ghat yane bhed.
yot sarup ya ki sabh vath.
karan karan puran samrath. ||1||
parabh ki ot gahhu man mere.
charan kamal gurmukj araDhaju dusman dukj na ave nere. ||1|| raja-o.
ape van tarin taribhavan sar.
ya ke sut paro-i-a sansar.
ape siv sakti sanyogi.
ap nirbani ape bjogi. ||2||
yat kat pekja-o tat tat so-e.
tis bin duya naji ko-e.
sagar tari-e nam ke rang.
gun gave Nanak saDhsang. ||3||
mukat bhugat yugat vas ya ke.
una naji kichh yan ta ke.
kar kirpa yis jo-e suparsan.
Nanak das se-i yan Dhan. ||4||37||50||
bhero mehla 5.
bhagta man anand gobind.
asthit bha-e binsi sabh chind.

Página 1151

bhe bharam binas ga-e kjin maji.
parbarahm vasi-a man a-e. ||1||
ram ram sant sada saja-e.
ghar bajar nale parmesar rav raji-a puran sabh tha-e. ||1|| raja-o.
Dhan mal yoban yugat gopal.
yi-a paran nit sukj partipal.
apne das ka-o de rakje jath.
nimakj na chjode sad hi sath. ||2||
jar sa paritam avar na ko-e.
sar sam^Hale sacha so-e.
mat pita sut banDh nara-in.
ad yugad bhagat gun ga-in. ||3||

Sólo aquél que ama el *Naam*, el Nombre del Señor es afortunado. En Su Asociación el mundo entero es conducido a través. (1-Pausa)
Sólo el Sabio medita en el Único Señor. La verdadera riqueza sólo será de aquél cuya mente ha despertado. Sólo será persona de alcornia, aquél que habite en Dios, el Maestro. Sólo será honrado, aquél que realice su Ser Superior. (2)
Por la Gracia del *Guru* uno logra el Estado Supremo de Éxtasis, cantando día y noche las Alabanzas de Dios, el Soporte de la Tierra. Las amarras de uno se aflojarán, las esperanzas serán realizadas y uno enaltecerá los Pies del Señor en el corazón. (3)
Dice *Nanak*, aquél cuyo Destino es perfecto, sólo él llega hasta el Santuario de Dios, él mismo se vuelve puro, santifica a los demás y toma Conciencia de Dios, recitando el Nombre de Aquél que cura a todos con sus labios. (4-35-48)

Bhairo, Mejl Guru Aryan, Quinto Canal Divino.

Cantando el Nombre, nada le aflige a uno. Sí, escuchando el Nombre, *Yama*, el mensajero de la muerte se va lejos. Recitando el Nombre uno es liberado de sus penas. Sí, contemplando el Nombre, la mente de uno comienza a habitar en los Pies de Loto del Señor. (1)
Contempla el *Naam*, el Nombre del Señor, de forma incesante, sin interrupción y canta Su Alabanza con todo Amor y Devoción. (1-Pausa)
Contemplando al Señor, la malicia no te lleva en la mira, sí habitando en Dios, ni la maldad ni los fantasmas te siguen los pasos. Contemplando al Señor, ni el apego ni el ego te atan. (2)
Sí, contemplando al Señor, uno no es atrapado nuevamente en algún vientre. (2)
Cada momento es auspicioso para meditar en Dios. Sí, aquél que contempla a Dios se vuelve único en medio de muchos. Alcornia o no alcornia, quien sea que medita en Dios, es emancipado, sí quien sea que habite en Él. (3)
Uno debe meditar en el Nombre de Dios, asociándose con los Santos, pues así uno es teñido del mismo Color. Oh Dios, bendice a *Nanak*, por Misericordia, para que medite en Ti con cada una de sus respiraciones. (4-36-49)

Bhairo, Mejl Guru Aryan, Quinto Canal Divino.

El Señor Mismo es los *Vedas*, los *Shastras*, sí, desde Sí Mismo, Él conoce lo más íntimo de cada ser. Él es la Encarnación de la Luz y todas las cosas Le pertenecen, Él es Perfecto y Todopoderoso, el Hacedor y la Causa. (1)
Oh mente mía, penetra en el Santuario de tu Dios, sí, por la Gracia del *Guru* habita a los Pies de tu Dios, y ni pena ni adversario se acercarán. (1-Pausa)
Dios es la Esencia de todo lo que es en los tres mundos. Él es Quien engarza en Su hilo el mundo de las formas. Él es Quien coordina lo animado y lo inanimado, sí Él Mismo es el Desapegado y Él Mismo es el Revelador. (2)

A donde sea que uno voltea, uno sólo Lo ve a Él, pues sin Dios no hay nadie más. Cruzamos el mar de la existencia, amando el *Naam*, el Nombre del Señor y entonces cantamos Su Alabanza asociándonos con los Santos. (3)
La Iluminación, el Éxtasis, la Experiencia de la Unidad, todo esto se da sólo a través de Dios y nadie que sea Devoto del Él sale con las manos vacías de Su Santuario. Bendito, Bendito sea aquél Esclavo de Dios sobre el cual reside Su Gracia. (4-37-50) **P.1151.**

Bhairo, Mejl Guru Aryan, Quinto Canal Divino.

En la mente de los Devotos de Dios está el Éxtasis de Dios; sí, ellos son liberados de sus preocupaciones y viven en Paz. En sólo un instante uno se libera de la ilusión y de sus miedos, y el Señor, el Dios, llega a habitar en la mente. (1)
Dios protege siempre a Sus Santos, sí, el Señor está siempre con nosotros, dentro y fuera, pues Él prevalece en todo, por todas partes. (1-Pausa)
Dios es mi Riqueza, es mis posesiones, mi Belleza y mi Sendero, sí, Él es Quien sostiene mi Alma, mi Respiración Vital, Quien me bendice y me da sustento para siempre. A Su Sirviente, Dios lo protege con Sus Manos, nunca nos abandona y para siempre estará con nosotros. (2)
Así como nuestro Dios, no hay ningún otro Bienamado; sí, ese Uno Verdadero que siempre nos cuida. Él es nuestra Madre, nuestro Padre y pariente, es nuestro Dios. Así Sus Devotos han cantado Sus Alabanzas a través de las épocas. (3)

ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ਏਕ ਬਿਨਾ ਦੂਜਾ ਨਹੀ ਹੋਰੁ ॥ ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ਪ੍ਰਭੁ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ ਭੈਰਉ ਮਹਲਾ ੫ ॥ ਭੈ ਕਉ ਭਉ ਪਤਿਆ ਸਿਮਰਤ ਹਰਿ ਨਾਮ ॥ ਸਗਲ ਬਿਆਧਿ ਮਿਟੀ ਤਿਹੁ ਗੁਣ ਕੀ ਦਾਸ ਕੇ ਹੋਏ ਪੁਰਨ ਕਾਮ ॥੧॥ ਰਹਾਉ ॥ ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੁਰਨ ਧਾਮ ॥ ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮੁ ਰਾਇ ਜਾਮ ॥੧॥ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ ਐਸੇ ਸੰਤ ਭੇਟ–ਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ਭੈਰਉ ਮਹਲਾ ੫ ॥ ਪੰਚ ਮਜਮੀ ਜੋ ਪੰਚਨ ਰਾਖੈ ॥ ਮਿਥਿਆ ਰਸਨਾ ਨਿਤ ਉਠਿ ਭਾਖੈ ॥ ਚਕ੍ਰ ਬਣਾਇ ਕਰੈ ਪਾਖੰਡ ॥ ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ ਹਰਿ ਕੇ ਨਾਮ ਬਿਨਾ ਸਭ ਝੂਠੁ ॥ ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ ਮਾਇਆ ਕਾਰਣਿ ਕਰੈ ਉਪਾਉ ॥ ਕਬਹਿ ਨ ਘਾਲੈ ਸੀਧਾ ਪਾਉ ॥ ਜਿਨਿ ਕੀਆ ਤਿਸੁ ਚੀਤਿ ਨ ਆਵੈ ॥ ਕੂੜੀ ਕੂੜੀ ਮੁਖਹੁ ਵਖਾਣੈ ॥੩॥ ਜਿਸ ਨੋ ਕਰਮੁ ਕਰੇ ਕਰਤਾਰੁ ॥ ਸਾਧ–ਸੰਗਿ ਹੋਇ ਤਿਸੁ ਬਿਉਹਾਰੁ ॥ ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ ਭੈਰਉ ਮਹਲਾ ੫ ॥ ਨਿੰਦਕ ਕਉ ਫਿਟਕੇ ਸੰਸਾਰੁ ॥ ਨਿੰਦਕ ਕਾ ਝੂਠਾ ਬਿਉਹਾਰੁ ॥ ਨਿੰਦਕ ਕਾ ਮੈਲਾ ਆਚਾਰੁ ॥ ਦਾਸ ਅਪੁਨੇ ਕਉ ਰਾਖਨਹਾਰੁ ॥੧॥ ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਪਾਰਬ੍ਰਹਮ ਪਰਮੇਸਰਿ

ਜਨ ਰਾਖੇ ਨਿੰਦਕ ਕੈ ਸਿਰਿ ਕਤਕਿਓ ਕਾਲੁ ॥੧॥ ਰਹਾਉ ॥ ਨਿੰਦਕ ਕਾ ਕਹਿਆ ਕੋਇ ਨ ਮਾਨੈ ॥ ਨਿੰਦਕ ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋਰਹਿ ਸਿਰ ਧਰਨਿ ਲਗਾਹਿ ॥ ਨਿੰਦਕ ਕਉ ਦਈ ਛੋਡੈ ਨਾਹਿ ॥੨॥ ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥ ਨਿੰਦਕ ਕਉ ਲਾਗੈ ਦੁਖ ਸਾਗੈ ॥ ਬਗੁਲੇ ਜਿਉ ਰਹਿਆ ਪੰਖ ਪਸਾਰਿ ॥ ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥੩॥ ਅੰਤਰਜਾਮੀ ਕਰਤਾ ਸੋਇ ॥ ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥ ਹਰਿ ਕਾ ਦਾਸੁ ਸਾਚਾ ਦਰਬਾਰਿ ॥ ਜਨ ਨਾਨਕ ਕਹਿਆ ਤਤੁ ਬੀਚਾਰਿ ॥੪॥੪੧॥੫੪॥ ਭੈਰਉ ਮਹਲਾ ੫ ॥ ਦੁਇ ਕਰ ਜੋਰਿ ਕਰਉ ਅਰਦਾਸਿ ॥ ਜੀਉ ਪਿੰਡੁ ਧਨੁ ਤਿਸ ਕੀ ਰਾਸਿ ॥ ਸੋਈ ਮੇਰਾ ਸੁਆਮੀ ਕਰਨੈਹਾਰੁ ॥ ਕੋਟਿ ਬਾਰ ਜਾਈ ਬਲਿਹਾਰ ॥੧॥ ਸਾਧੂ ਧੂਰਿ ਪੁਨੀਤ ਕਰੀ ॥ ਮਨ ਕੇ ਬਿਕਾਰ ਮਿਟਹਿ ਪ੍ਰਭ ਸਿਮਰਤ ਜਨਮ ਜਨਮ ਕੀ ਮੈਲੁ ਹਰੀ ॥੧॥ ਰਹਾਉ ॥ ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥ ਜਾ ਕੀ ਸੇਵਾ ਪਾਈਐ ਮਾਨੁ ॥ ਸਗਲ ਮਨੋਰਥ ਪੂਰਨਹਾਰ ॥ ਜੀਅ ਪ੍ਰਾਨ ਭਗਤਨ ਆਧਾਰ ॥੨॥

tis ki **Dhar** parabh ka man yor.
ek bina duya naji jor.
Nanak ke man ih purkjarath.
parabhu jamara sare su-arath. ||4||38||51||
bhero mehla 5.
bhe ka-o bha-o parji-a simrat jar nam.
sagal bi-a**Dh** miti tarihu gun ki das ke jo-e puran kam. ||1|| raja-o.
jar ke lok sada gun gavaji tin ka-o mili-a puran **D**ham.
yan ka daras ba**ch**he din rati jo-e punit **D**haram ra-e yam. ||1||
kam kro**Dh** lobh mad ninda sa**D**hsang miti-a abjiman.
ese sant bheteh vad**h**agi Nanak tin ke sad kurban. ||2||39||52||
bhero mehla 5.
panch memi yo panchan rakje.
mithi-a rasna nit **u**th **b**hakje.
chakar bana-e kare pakjand.
yhur yhur pache yese tari-a rand. ||1||
jar ke nam bina sabh yhuth.
bin gur pure mukat na pa-i-e sachi dargaji sakat muth.
||1|| raja-o.
so-i kuchil kudrat naji yane.
lipi-e tha-e na such jar mane.
antar mela bajar nit **D**hove.
sachi dargaji apni pat **k**jove. ||2||
ma-i-a karan kare upa-o.
kabeh na **g**hale si**D**ha pa-o.
yin ki-a tis chit na ane.
kurji kurji mukjaju vakjane. ||3||
yis no karam kare kartar.
sa**D**hsang jo-e tis bi-uhar.
jar nam **b**hagat si-o laga rang.
kajo Nanak tis yan naji **b**hang. ||4||40||53||
bhero mehla 5.
nindak ka-o fitke sansar.
nindak ka yhutha bi-uhar.
nindak ka mela achar.
das apune ka-o rakjanjar. ||1||
nindak mu-a nindak ke nal.
parbarahm parmesar yan rakje nindak ke sir karjiki-o kal. ||1|| raja-o.

Página 1152

nindak ka kaji-a ko-e na mane.
nindak yhuth bol pachhutane.
hath pachjoreh sir Dharan lagaji.
nindak ka-o da-i chjode naji. ||2||
jar ka das kichh bura na mage.
nindak ka-o lage dukj sa^Nge.
bagule yi-o raji-a pankj pasar.
mukj te boli-a ta^N kadhi-a bichar. ||3||
antaryami karta so-e.
jar yan kare so nihchal jo-e.
jar ka das sacha darbar.
yan Nanak kaji-a tat bichar. ||4||41||54||
bhero mehla 5.
du-e kar yor kara-o ardas.
yi-o pind **D**han tis ki ras.
so-i mera su-ami karnejar.
kot bar ya-i balijar. ||1||
sa**D**hu **D**hur punit kari.
man ke bikar miteh parabh simrat yanam yanam ki mel jari. ||1|| raja-o.
ya ke garih meh sagal ni**D**han.
ya ki seva pa-i-e man.
sagal manorath puranjar.
yi-a paran **b**hagtan a**D**har. ||2||

Sólo Él es mi Soporte, Su poder impregna mi mente, no, no hay nadie más que nuestro Dios Grandioso. La mente de *Nanak* se apoya sólo en la esperanza de que el Señor Todopoderoso le dará la Verdadera Satisfacción a su vida. (4-38-51)

Bhairo, Mejl Guru Aryan, Quinto Canal Divino.

El mismo miedo se trauma si uno medita en el *Naam*, el Nombre del Señor, pues así uno se libera de las aflicciones de las Tres Modalidades y entra en el Estado de Plenitud. (1-Pausa)
Los Sirvientes del Señor cantan siempre Sus Alabanzas, pues logran llegar hasta el Recinto Perfecto de Dios. Aun *Yama*, el emisario de la muerte, el *Dharamaraya* busca tener Su Visión, tal es Su Gloria. (1)
En la *Saad Sangat*, la Sociedad de los Santos, uno se libera de la lujuria, el enojo, la avaricia, el orgullo y la calumnia. Es en verdad por una Gran Fortuna que uno se encuentra con tales Santos, oh *Nanak* ofrece su ser en sacrificio a ellos. (2-39-52)

Bhairo, Mejl Guru Aryan, Quinto Canal Divino.

Aquél que se apega a sus cinco pasiones, se convierte en la encarnación de aquéllas, sí, aquél que con sus labios pronuncia falsedades y unge con marcas su frente, desperdicia en vano su vida así como la viuda vive con el corazón lleno de tristeza. (1)
Todo es falso menos el *Naam*, el Nombre del Señor, sin el *Guru* Perfecto, uno no se libera, si, el que da alabanza a *Maya* es conducido a enfrentar la consecuencia de sus acciones, en la Corte del Señor. (1-Pausa)
Con su ser manchado vive el que no conoce el Poder del Señor, pues aún enyesando las paredes de la cocina su ser no se purifica. Si uno está sucio en el interior y se lava por fuera, no por eso logra el honor para presentarse ante la Corte de Dios. (2)
Uno trata incesantemente de lograr más y más *Maya*, tomando cada paso rumbo a la falsedad y a la maldad, sin elevar en su mente a Dios, a Quien lo ha creado, y todo lo que habla es totalmente falso. (3)
Aquél sobre quien la Gracia del Señor Creador se posa, le nace la inspiración para tratar sólo con los Santos del Señor. Ese ser permanece enamorado y totalmente dedicado al *Naam*, el Nombre del Señor y así *Nanak* no sufre nunca más dolor. (4-40-53)

Bhairo, Mejl Guru Aryan, Quinto Canal divino.

El que calumnia a los Santos es maldecido por el mundo entero, sí, el calumniador vive en la falsedad. El que calumnia a los Santos mancha su propia reputación, pero el Sirviente del Señor, es salvado por Dios. (1)
Ve, el calumniador es destruido por su propia calumnia, pero al Sirviente de Dios, lo salva Su Señor, mientras que sobre la cabeza del calumniador ronda la muerte. (1-Pausa) **P.1152.**
En realidad nadie le cree al calumniador y éste se arrepiente de tal banalidad.
Se frota sus manos y golpea el suelo con su cabeza, pues al calumniador no lo perdona ni Dios, porque él no se llega a perdonar a sí mismo. (2)
El Sirviente del Señor no desea mal a nadie, pero el calumniador es destruido por la lanza de su malvada intención. La grulla abre sus alas para parecer un cisne, pero cuando pronuncia la primer palabra, se delata a sí mismo y se va. (3)

El Señor Creador, el Conocedor Intimo es el Uno Solo, y aquél a quien el Señor lo hace Su Sirviente, se vuelve Eterno también. El Sirviente del Señor es proclamado Verdadero en la Corte del Señor. Dice *Nanak*, Esa es la Quintaesencia de la Sabiduría de Dios. (4-41-54)

Bhairo, Mejl Guru Aryan, Quinto Canal Divino.

Oh Dios, Te rezo con las palmas juntas, pues mi Alma, cuerpo y riqueza Te pertenecen.
Sólo Tú eres mi Maestro, mi Señor Creador y yo ofrezco mi ser en sacrificio un millón de veces a Ti. (1)
Oh Dios, el Polvo de los Pies de los Santos me ha purificado y así me libero de la impureza de mi mente y de los errores de miles de nacimientos y muertes, contemplando Tu Nombre. (1-Pausa)
Es en Tu Recinto en donde están todos los Tesoros que uno puede buscar y a través de Tu Servicio somos bendecidos con la Gloria Eterna. Eres Tú Quien satisface todos nuestros deseos, sí, eres Lo Primordial en mi vida, en mi Alma. (2)

ਘਟ ਘਟ ਅੰਤਰਿ ਸਗਲ ਪ੍ਰਗਾਸ ॥ ਜਪਿ ਜਪਿ ਜੀਵਹਿ ਭਗਤ ਗੁਣਤਾਸ ॥ ਜਾ ਕੀ ਸੇਵ ਨ ਬਿਰਥੀ ਜਾਇ ॥ ਮਨ ਤਨ ਅੰਤਰਿ ਏਕੁ ਧਿਆਇ ॥੩॥ ਗੁਰ ਉਪਦੇਸਿ ਦੁਇਆ ਸੰਤੋਖੁ ॥ ਨਾਮੁ ਨਿਧਾਨੁ ਨਿਰਮਲੁ ਇਹੁ ਥੋਕੁ ॥ ਕਰਿ ਕਿਰਪਾ ਲੀਜੈ ਲਤਿ ਲਾਇ ॥ ਚਰਨ ਕ੍ਰਮਲ ਨਾਨਕ ਨਿਤ ਧਿਆਇ ॥੪॥੪੨॥੫੫॥ ਭੈਰਉ ਮਹਲਾ ੫ ॥ ਸਤਿਗੁਰ ਅਪੁਨੇ ਸੁਨੀ ਅਰਦਾਸਿ ॥ ਕਾਰਜੁ ਆਇਆ ਸਗਲਾ ਰਾਸਿ ॥ ਮਨ ਤਨ ਅੰਤਰਿ ਪ੍ਰਭੂ ਧਿਆਇਆ ॥ ਗੁਰ ਪੂਰੇ ਡਰੁ ਸਗਲ ਚੁਕਾਇਆ ॥੧॥ ਸਭ ਤੇ ਵਡ ਸਮਰਥ ਗੁਰਦੇਵ ॥ ਸਭਿ ਸੁਖ ਪਾਈ ਤਿਸ ਕੀ ਸੇਵ ॥ ਰਹਾਉ ॥ ਜਾ ਕਾ ਕੀਆ ਸਭ ਕਿਛੁ ਹੋਇ ॥ ਤਿਸ ਕਾ ਅਮਰੁ ਨ ਮੋਟੈ ਕੋਇ ॥ ਪਾਰਬ੍ਰਹਮੁ ਪਰਮੇਸਰੁ ਅਨੂਪੁ ॥ ਸਫਲੁ ਮੂਰਤਿ ਗੁਰੁ ਤਿਸ ਕਾ ਰੂਪੁ ॥੨॥ ਜਾ ਕੈ ਅੰਤਰਿ ਬਸੈ ਹਰਿ ਨਾਮੁ ॥ ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥ ਬੀਸ ਬਿਸੁਣੈ ਜਾ ਕੈ ਮਨਿ ਪਰਗਾਸ ॥ ਤਿਸੁ ਜਨ ਕੈ ਪਾਰਬ੍ਰਹਮ ਕਾ ਨਿਵਾਸ ॥੩॥ ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥ ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥ ਸਤਿਗੁਰ ਕੈ ਚਰਨ ਧੋਇ ਧੋਇ ਪੀਵਾ ॥ ਗੁਰ ਨਾਨਕ ਜਪਿ ਜਪਿ ਸਦ ਜੀਵਾ ॥੪॥੪੩॥੫੬॥

ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਪੁਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥ ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥ ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥ ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥ ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ਼ਾਦ ਅਨਿਕ ਦੇਖ ਅਨਿਕ ਰੋਗ ਮਿਟਹਿ ਜਸ ਸੁਨੀ ॥ ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤੁ ਪੂਜਾ ਗਵਨ ਭਵਨ ਜਾਤੁ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥

ਭੈਰਉ ਅਸਟਪਦੀਆ ਮਹਲਾ ੧ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਆਤਮ ਮਹਿ ਰਾਮ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥ ਅੰਮ੍ਰਿਤ ਬਾਣੀ ਸਬਦਿ ਪ੍ਰਛਾਣੀ ਦੁਖ ਕਾਟੈ ਹਉ ਮਾਰਾ ॥੧॥ ਨਾਨਕ ਹਉਮੈ ਰੋਗੁ ਬੂਰੈ ॥ ਜਹੁ ਦੇਖਾਂ ਤਹ ਏਕਾ ਬੇਦਨੁ ਆਪੈ ਬਖਸੈ ਸਬਦਿ ਧੂਰੈ ॥੧॥ ਰਹਾਉ ॥ ਆਪੇ ਪਰਖੇ ਪਰਖਣਹਾਰੈ ਬਹੁਰਿ ਸੁਲਾਕੁ ਨ ਹੋਈ ॥ ਜਿਨੁ ਕਉ ਨਦਰਿ ਭਈ ਗੁਰਿ ਮੇਲੈ ਪ੍ਰਭ ਭਾਣਾ ਸਚੁ ਸੋਈ ॥੨॥ ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੰਗੀ ॥ ਮਾਤੁ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥੩॥ ਰੋਗੀ ਬ੍ਰਹਮਾ ਬ੍ਰਿਸਨੁ ਸ਼ੁਰਦਾ ਰੋਗੀ ਸਗਲ ਸੰਸਾਰਾ ॥ ਹਰਿ ਪਦ ਚੀਨਿ ਭਏ ਸੈ ਮੁਕਤੇ ਗੁਰ ਕਾ ਸਬਦੁ ਵੀਚਾਰਾ ॥੪॥ ਰੋਗੀ ਸਾਤ ਸਮੁੰਦ ਸੁਨਦੀਆ ਖੰਡੁ ਪਤਾਲ ਸਿ ਰੋਗਿ ਭਰੈ ॥ ਹਰਿ ਕੇ ਲੋਕ ਸਿ ਸਾਚਿ ਸਹੇਲੇ ਸਰਬੀ ਥਾਈ ਨਦਰਿ ਕਰੈ ॥੫॥ ਰੋਗੀ ਖਟ ਦਰਸਨ ਭੋਖਧਾਰੀ ਨਾਨਾ ਹਠੀ ਅਨੇਕਾ ॥ ਬੇਦ ਕਤੇਬ ਕਰਹਿ ਕਹ ਬਪੁਰੈ ਨਹੁ ਬੁਝਹਿ ਇਕੁ ਏਕਾ ॥੬॥ ਮਿਠੁ ਰਸੁ ਖਾਇ ਸੁ ਰੋਗਿ ਭਰੀਜੈ ਕੰਦ ਮੂਲਿ ਸੂਖੁ ਨਾਹੀ ॥ ਨਾਮੁ ਵਿਸਾਰਿ ਚਲਹਿ ਅਨ ਮਾਰੰਗਿ ਅੰਤ ਕਾਲਿ ਪਛੁਤਾਰੀ ॥੭॥

ghat ghat antar sagal pargas. yap yap yiveh bhagat guntas. ya ki sev na birthi ya-e. man tan antar ek Dhi-a-e. ॥3॥ gur updes da-i-a santokj. nam niDhan nirmal ih tjok. kar kirpa liye larh la-e. charan kamal Nanak nit Dhi-a-e. ॥4॥42॥55॥ bhero mehla 5. satgur apune suni ardas. kare a-i-a sagla ras. man tan antar parabhu Dhi-a-i-a. gur pure dar sagal chuka-i-a. ॥1॥ sabh te vad samrath gurdev. sabh sukj pa-i tis ki sev. raja-o. ya ka ki-a sabh kichh jo-e. tis ka amar na mete ko-e. parbarahm parmesar anup. safal murat gur tis ka rup. ॥2॥ ya ke antar base jar nam. yo yo pekje so barahm gi-an. bis bisu-e ya ke man pargas. tis yan ke parbarahm ka nivas. ॥3॥ tis gur ka-o sad kari namaskar. tis gur ka-o sad ya-o balijar. satgur ke charan Dho-e Dho-e piva. gur Nanak yap yap sad yiva. ॥4॥43॥56॥

Página 1153

rag bhero mehla 5 parj-tal ghar 3 ik-o^Nkar satgur parsad. partipal parabh kirpal kavan gun gani. anik rang bajo tarang sarab ko Dhani. ॥1॥ raja-o. anik gi-an anik Dhi-an anik yap yap tap. anik gunit Dhunit lalit anik Dhar muni. ॥1॥ anik nad anik be nimakj nimakj anik savad anik dokj anik rog miteh yas suni. Nanak sev apar dev tatah kjatah barat puya gavan bhavan yatar karan sagal fal puni. ॥2॥1॥57॥8॥21॥7॥57॥93॥ bhero asatpadi-a mehla 1 ghar 2 ik-o^Nkar satgur parsad. atam meh ram ram meh atam chinas gur bichara. amrit bani sabad pachhani dukj kate ja-o mara. ॥1॥ Nanak ja-ume rog bure. yah dekja^N tah eka bedan ape bakjse sabad Dhure. ॥1॥ raja-o. ape parkje parkjanjare bajur sulak na jo-i. yin ka-o nadar bha-i gur mele parabh bhana sach so-i. ॥2॥ pa-un pani besantar rogi rogi Dharat sabjogi. mat pitā ma-i-a de se rogi rogi kutamb sanyogi. ॥3॥ rogi barahma bisan sarudra rogi sagal sansara. jar pad chin bha-e se mukte gur ka sabad vichara. ॥4॥ rogi sat samund sandi-a kjand patal se rog bhare. jar ke lok se sach suhele sarbi tha-i nadar kare. ॥5॥ rogi kjat darsan bhekj-Dhari nana jathi aneka. bed kateb karaji kah bapure nah buyheh ik eka. ॥6॥ mith ras kja-e so rog bhariye kand mul sukj naji. nam visar chaleh an marag ant kal pachhutaji. ॥7॥

En cada corazón está la Iluminación de Tú Luz y así Tu Devoto vive meditando en Ti, oh Tesoro de Virtud. Tu Servicio es siempre Fructífero, por eso te he entretejido en mi cuerpo y en mi Alma. (3)

A través de la Instrucción del *Guru* uno logra la Contemplación y el Contentamiento y Lo más Inmaculado, el Tesoro del Nombre. Cuando Tú, oh Dios, me muestras Tu Compasión, me llamas hacia Ti y así habito en Tus Pies de Loto. (4-42-55)

Bhairo, Mejl Guru Aryan, Quinto Canal Divino.

Mira, el *Guru* Verdadero escuchó mi oración y ahora vivo en total Plenitud.

Ahora enaltezco a mi Dios en mi cuerpo y en mi mente, pues a través del *Guru* Perfecto, me libero de todos mis miedos. (1)

El Dios *Guru* es Lo más poderoso de todo, sí, uno logra toda Dicha dedicándose a Su Servicio. (Pausa)

Él, Quien lo puede hacer todo y cada cosa, ¿quién podría ir en contra de Su Escrito?

De Belleza Incomparable es nuestro Señor Trascendente, el Dios de dioses, el *Guru* es Su Encarnación y teniendo Su Visión uno obtiene todo tipo de Frutos. (2)

Aquél que en su ser vive enaltecido el *Naam*, el Nombre del Señor, a donde sea que voltea a ver, sólo ve la Sabiduría de Dios.

Aquél en cuyo corazón hay esa Iluminación, en él habita Su Señor, el Dios. (3)

Saludo a mi Dios por siempre y para siempre y así ofrezco mi ser un millón de veces al *Guru*.

Con todo mi amor bebería el agua con la que lavaron Sus Pies y habitando en Él, penetro en la Vida Eterna. (4-43-56)

Un Dios Creador Universal, por la Gracia del Verdadero Guru.

Rag Bhairo, Mejl Guru Nanak, Primer Canal Divino.

Oh Dios, eres Tú Quien me sostiene, ¿cual de Tus Méritos podría recordar? **P. 1153.**

Eres el Maestro de millones de obras, de millones de momentos de Dicha, eres el Maestro de todo. (1-Pausa)

Los sistemas de conocimiento, los métodos de meditación, todo tipo de austeridades, las notas, todo tipo de melodías, los seres que viven en el silencio, están dedicados a Ti. (1)

A través de millones de notas sutiles y millones de instrumentos, la gente canta de Ti y disfruta de Tus millones de Sabores. Sí, uno es liberado de millones de aflicciones, escuchando Tu Alabanza. Sirviéndote a Ti, Dios Infinito, uno logra el mérito de miles de peregrinajes, ayunos y todas las diferentes rutinas de *Yoga*, alabanza y el vivir a la orilla de los ríos. (2-1-57-8-21-7-57-93)

Un Dios Creador Universal, por la Gracia del Verdadero Guru.

Rag Ashtapadi, Mejl Guru Nanak, Primer Canal Divino.

Dios habita en el Alma y el Alma en Dios, esto es lo que uno aprende de la Sabiduría del *Guru*.

A través de la Palabra del *Shabd* del *Guru*, el Néctar del Nombre es realizado, así uno se libera del ego negativo y de todos sus sufrimientos. (1)

Dice *Nanak*, malditas son todas las maldades nacidas del ego. A donde sea que volteo a ver, ahí veo sólo hombres y mujeres afligidos por la misma enfermedad, sí, es Dios Mismo, Quién lo bendice a uno con la Palabra del *Shabd* del *Guru*. (1-Pausa)

Cuando Dios prueba y aprueba, uno ya no es juzgado más. Si, aquél sobre quien se encuentra posada la Gracia de Dios, encuentra al *Guru*, pues tal es la Voluntad de Dios, y esa Voluntad es Eternamente Verdadera. (2)

El aire está afligido, así como lo están el agua y el fuego, sí, el mundo entero está afligido, pues dejan sin control alguno a sus pasiones. Afligido está el padre y la madre, el cuerpo y todo lo que nos rodea, todos los parientes cuyo destino esta ligado de alguna forma al nuestro. (3)

Afligidos están *Brahma*, *Vishnú* y *Shiva*, sí, afligido está el mundo entero, pero aquéllos que meditan en la Palabra del *Shabd* del *Guru* y obtienen el Supremo Estado de Conciencia, logran la Liberación. (4)

Afligidos están los siete mares, los ríos, los mundos, los mundos inferiores, pero los Sirvientes del Señor habitan en la Verdad y el Éxtasis, pues Dios les otorga Su Compasión donde sea que ellos se encuentren. (5)

En la aflicción viven los seguidores de los seis *Shastras* y los que visten de túnica o atuendos religiosos e imponen por doquier su voluntad. Oh, ¿cómo podrían los *Vedas* o los Textos Semíticos o cualquier texto filosófico, ser de ayuda para ellos cuando no han conocido a Dios? (6)

Ni tomando dulces, ni viviendo sólo de puras raíces uno encuentra la Paz, pues quien no se perfila en el Sendero del *Naam*, el Nombre del Señor, se lamenta al final. (7)

ਤੀਰਥਿ ਭਰਮੈ ਰੋਗੁ ਨ ਛੂਟਸਿ ਪਤਿਆ ਬਾਦੁ ਬਿਬਾਦੁ ਭਇਆ ॥ ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥੮॥ ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥ ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥੯॥੧॥

ਭੈਰਉ ਮਹਲਾ ੩ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਤਿਨਿ ਕਰਤੈ ਇਕੁ ਚਲਤੁ ਉਪਾਇਆ ॥ ਅਨਹਦ ਬਾਣੀ ਸਬਦੁ ਸੁਣਾਇਆ ॥ ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥ ਕਾਰਣੁ ਕਰਤਾ ਕਰਦਾ ਆਇਆ ॥੧॥ ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥ ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥ ਪਿਤਾ ਪ੍ਰਹਲਾਦੁ ਪੜਣੁ ਪਠਾਇਆ ॥ ਲੈ ਪਾਟੀ ਪਾਧੇ ਕੈ ਆਇਆ ॥ ਨਾਮ ਬਿਨਾ ਨਹੁ ਪੜਉ ਅਚਾਰ ॥ ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥ ਪੁਤ੍ਰ ਪ੍ਰਹਿਲਾਦੁ ਸਿਉ ਕਹਿਆ ਮਾਇ ॥ ਪਰਵਿਰਤਿ ਨ ਪੜਹੁ ਰਹੀ ਸਮਝਾਇ ॥ ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥ ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥ ਪ੍ਰਹਲਾਦਿ ਸਭਿ ਚਾਟਤੇ ਵਿਗਾਰੇ ॥ ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥ ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥ ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥ ਸੰਤੈ ਮਰਕੈ ਕੀਈ ਪ੍ਰਕਾਰ ॥ ਸਭੇ ਦੈਤੁ ਰਹੇ ਝਖ ਮਾਰਿ ॥ ਭਗਤ ਜਨਾ ਕੀ ਪਤਿ ਰਾਖੈ ਸੇਈ ॥ ਕੀਤੇ ਕੈ ਕਹਿਐ ਕਿਆ ਹੋਈ ॥੫॥ ਕਿਰਤੁ ਸੰਜੋਗੀ ਦੈਤਿ ਰਾਜੁ ਚਲਾਇਆ ॥ ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥ ਪੁਤ੍ਰ ਪ੍ਰਹਲਾਦੁ ਸਿਉ ਵਾਦੁ ਰਚਾਇਆ ॥ ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥ ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥ ਨਿਰਭਉ ਬਾਲਕੁ ਮੁਲਿ ਨ ਡਰਈ ਮੇਰੈ ਅੰਤਰਿ ਗੁਰੁ ਗੋਪਾਲਾ ॥ ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥ ਜੇ ਧੁਰਿ ਲਿਖਿਆ ਸੁੇ ਆਇ ਪਹੁਤਾ ਜਨੁ ਸਿਉ ਵਾਦੁ ਰਚਾਇਆ ॥੭॥ ਪਿਤਾ ਪ੍ਰਹਲਾਦੁ ਸਿਉ ਗੁਰਜੁ ਉਠ-ਾਈ ॥ ਕਹਾਂ ਤੁਮ੍ਹਾਰਾ ਜਗਦੀਸੁ ਗੁਸਾਈ ॥ ਜਗਜੀ-ਵਨੁ ਦਾਤਾ ਅੰਤਿ ਸਖਾਈ ॥ ਜਹੁ ਦੇਖਾ ਤਹੁ ਰਹਿਆ ਸਮਾਈ ॥੮॥ ਬੰਮੁ ਉਪਾਤਿ ਹਰਿ ਆਪੁ ਦਿਖਾਇਆ ॥ ਅਹੰਕਾਰੀ ਦੈਤੁ ਮਾਰਿ ਪਚਾਇਆ ॥ ਭਗਤਾ ਮਨਿ ਆਨੰਦੁ ਵਜੀ ਵਧਾਈ ॥ ਅਪਨੇ ਸੇਵਕ ਕਉ ਦੇ ਵ-ਡਆਈ ॥੯॥ ਜੰਮਣੁ ਮਰਣਾ ਮੋਹੁ ਉਪਾਇਆ ॥ ਆਵਣੁ ਜਾਣਾ ਕਰਤੈ ਲਿਖਿ ਪਾਇਆ ॥ ਪ੍ਰਹਲਾਦੁ ਕੈ ਕਾਰਜਿ ਹਰਿ ਆਪੁ ਦਿਖਾਇਆ ॥ ਭਗਤਾ ਕਾ ਬੋਲੁ ਆਗੈ ਆਇਆ ॥੧੦॥ ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥ ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥ ਲਖਿਮੀ

ਭਉ ਕਰੈ ਨ ਸਾਕੈ ਜਾਇ ॥ ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ ਸਤਿਗੁਰਿ ਨਾਮੁ ਨਿਧਾਨੁ ਦ੍ਰਿ-ੜਾਇਆ ॥ ਰਾਜੁ ਮਾਲੁ ਝੂਠੀ ਸਭ ਮਾਇਆ ॥ ਲੋਭੀ ਨਰੁ ਰਹੇ ਲਪਟਾਇ ॥ ਹਰਿ ਕੇ ਨਾਮ ਬਿਨੁ ਦਰਗਹੁ ਮਿਲੈ ਸਜਾਇ ॥੧੨॥

tirath bharme rog na chhutas parjī-a baḁ bibaḁ bha-i-a. dubiDha rog so aDhik vadera ma-i-a ka muhte bha-i-a. ॥8॥ gurmukḯ sachā sabāḁ salaje man sachā tīs rog ga-i-a. Nanak jar yan an-ḁin nirmal yin ka-o karam nisanḯ pa-i-a. ॥9॥1॥

Página 1154

bhero mehla 3 ghar 2 ik-o^Nkar satgur parsad. tīn karte ik chalaṯ upa-i-a. anhaḁ baṇi sabāḁ suna-i-a. manmukḯ bhule gurmukḯ buyha-i-a. karanḯ kartā kardā a-i-a. ॥1॥ gur ka sabāḁ mere anṯar Dhi-an. ha-o kabajū na chjoda-o jar ka nam. ॥1॥ raja-o. pīṯa parahlāḁ parjāṇ patha-i-a. le pati paDhe ke a-i-a. nam bina nah parja-o achar. meri pati-a likḯ de gobindḯ murar. ॥2॥ putār par-hilāḁ si-o kaji-a ma-e. parviratḯ na parjajū raji samyha-e. nirbha-o ḁatā jar yi-o mere nal. ye jar chjoda-o ta-o kul lage gal. ॥3॥ parahlāḁ sabh chatrje vigare. hamara kaji-a na sunḯ apṇḯ kare savare. sabh nagri meh bhagatḯ ḁarirja-i. ḁusat sabha ka kichh na vasa-i. ॥4॥ sande marke ki-i pukar. sabhe ḁet raje yhakḯ mar. bhagat yana ki patḯ rakje so-i. kiṯe ke kaji-e ki-a jo-i. ॥5॥ kiratḯ sanyogi ḁet re chala-i-a. jar na buyhe tīn ap bhula-i-a. putār parahlāḁ si-o vadḯ racha-i-a. anDha na buyhe kal nerjḯ a-i-a. ॥6॥ parahlāḁ koṯhe vich rakḯi-a bar ḁi-a ṯala. nirbha-o balak mul na ḁar-i mere anṯar gur gopala. kiṯa jove sariki kare anjoda na-o Dhara-i-a. yo Dhur likḯi-a so a-e pajuta yan si-o vadḯ racha-i-a. ॥7॥ pīṯa parahlāḁ si-o gure utha-i. kaja^N tum^Hara yagḁis gusa-i. yagyivan ḁatā anṯ sakja-i. yah dekja ṯah raji-a sama-i. ॥8॥ thamh uparh jar ap ḁikja-i-a. aja^Nkari ḁetḯ mar pacha-i-a. bhagta man anandḯ vei vaDha-i. apṇḯ sevak ka-o de vadi-a-i. ॥9॥ yamanḯ marṇa moh upa-i-a. avanḯ yana karte likḯ pa-i-a. parahlāḁ ke kare jar ap ḁikja-i-a. bhagta ka bol aḡe a-i-a. ॥10॥ ḁev kuli lakḯimi ka-o karaji yekar. maṯa narsingh ka rup nivar. lakḯimi bha-o kare na sake ya-e.

Página 1155

parahlāḁ yan charṇi laga a-e. ॥11॥ satgur nam niDhan ḁrirj-a-i-a. re mal yhuthi sabh ma-i-a. lobḯi nar raje lapta-e. jar ke nam bin ḁargeh mile sea-e. ॥12॥

Uno no se libera de sus conflictos haciéndose peregrino o asceta, y la lectura de los llamados textos sagrados nos conduce a tener que probárselo a los demás. Quien sea que vive afligido por el mal de la dualidad se convierte en el esclavo de *Maya*. (8)

La mente de aquél que alaba la Palabra Verdadera del *Shabd*, por la Gracia del *Guru*, se vuelve inmaculada y se libera de la enfermedad del ego negativo.

Dice *Nanak*, el Sirviente de Dios vive para siempre en la Pureza pues es estampado con la Gracia del Señor.

(9-1)

Un Dios Creador Universal, por la Gracia del Verdadero Guru

Bhairo, Mejl Guru Amar Das, Tercer Canal Divino

Mira, El Señor Creador ha manifestado Su Maravilla. Así, escucho la Melodía Divina de la Palabra del *Shabd*. Los voluntariosos son desviados del Sendero, pero a los que viven entonados en Dios, el Misterio les es revelado. Sí, el Creador hace que todo esto ocurra. Medito profundamente en la Palabra del *Shabd* del *Guru* y por nada hago a un lado el Nombre de mi Señor. **P. 1154.** (1-Pausa)

El padre de *Prehлад* lo mandó a la escuela a aprender a leer, él le llevó el libro a su maestro diciéndole, no aprenderé nada más que lo de Dios, escribe entonces en mi libreta el Nombre de mi Señor. (2)

Entonces la madre de *Prehлад* le dijo a su hijo: oh hijo mío, no estudies nada que no sea lo normal, lo que todos estudian. *Prehлад* le contestó, el Intrépido Señor, el Señor Bondadoso habita en mi Alma, oh madre mía, pues si abandono a Dios, no habrá esperanza alguna ni para mí, ni para mi familia. (3)

Así entonces *Prehлад* compartió su inspiración con cada uno de sus compañeros y no puso atención a sus padres, llevando su vida a su manera, convirtiendo a todo el pueblo en Devotos de Dios y así los deseos perversos de su padre no tuvieron efecto alguno en él. (4)

Los maestros de *Prehлад*, *Shand* y *Amrak*, fueron a ver al Rey. Toda la maldad iniciada por el Rey, se fue sobre *Prehлад*, pero él, siendo Devoto de Dios, fue totalmente protegido, pues ¿quien podría atreverse a desafiar Su Voluntad? (5)

El malvado Rey había mal actuado en contra de sus súbditos, pues tal era el Escrito de su Karma. Él no conocía a Dios, el Mismo Dios lo había desviado del Sendero y así trató por todos los medios de destruir a su hijo, sin saber, el pobre ciego, que su fin estaba cerca. (6)

Encerró a *Prehлад* en una celda, pero él, sin el más mínimo miedo dijo, dentro de mí esta el Dios *Guru*, y quien trate de igualar a Dios y se haga pasar por un ser grandioso y trate de perjudicar al Devoto de Dios, el Mismo Dios verá que reciba en su destino las consecuencias de sus actos. (7)

El padre quiso volarle la cabeza con un marro, pidiéndole que le dejara ver en donde era que su Dios, el Maestro del Universo se encontraba. *Prehлад* contestó, mi Dios, la Vida del Universo, me salvará al final, pues Él prevalece sobre todo lo que mi vista abarca. (8)

Y así, los pilares de la corte se abrieron y Dios apareció en la forma de un león, quien despedazó al malvado rey. En la mente de los Devotos reinó entonces la Dicha y el Éxtasis, así entonces, oh seres humanos, nuestro Dios bendice a Sus Devotos con Gloria. (9)

Él, el Dios, de Sí Mismo, crea el nacimiento, la muerte y todos nuestros apegos, pues es a través de Su Escrito que vamos y venimos. A *Prehлад*, Dios se le volvió Manifiesto y mira, así es como la Palabra del *Shabd* del Devoto es protegida. (10)

Todos los ángeles cantaron la Victoria a *Lakshmi* y rezaron, oh Madre, deja que este terrible Hombre-León desaparezca de nuestra vista y *Lakshmi* misma tenía miedo y no se le acercó, pero cuando *Prehлад* calló a Sus Pies, el terrible ser desapareció. (11) **P. 1155.**

El Verdadero *Guru* ha enaltecido el *Naam*, el Nombre del Señor en mi mente, porque todas las posesiones y las cosas mundanas son sólo ilusión y los que viven en la avaricia están apegados a la ilusión. Estando privados del *Naam*, el Nombre del Señor, reciben la justa consecuencia de sus acciones en la Corte del Señor. (12)

ਕਹੈ ਨਾਨਕ ਸਭੁ ਕੋ ਕਰੇ ਕਰਾਇਆ ॥ ਸੇ ਪਰ-ਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥ ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥ ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥ ਭੈਰਉ ਮਹਲਾ ੩ ॥ ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿ-ਸਨ ਬੁਝਾਈ ॥ ਹਰਿ ਕਾ ਨਾਮੁ ਹਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥ ਅਨਦਿਨੁ ਹਰਿ ਗੁਣ ਦੀਨ ਜਨ ਮਾਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥ ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੁਖੁ ਨ ਲਾਈ ॥ ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥ ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥ ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥ ਹਮ ਮੁਖ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥ ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥ ਜਗਤੁ ਉਪਾਇ ਤੁਧੁ ਧੰਧੈ ਲਾਇਆ ਭੁੰਡੀ ਕਾਰ ਕਮਾਈ ॥ ਜਨਮੁ ਪਦਾਰਥੁ ਜੁਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥ ਮਨਮੁਖਿ ਮਰਹਿ ਤਿਨ ਕਿਛੁ ਨ ਸੁਝੈ ਦੁਰਮਤਿ ਅਗਿਆਨ ਅੰਧਾਰਾ ॥ ਭਵਜਲੁ ਪਾਰਿ ਨ ਪਾਵਹਿ ਕਬ ਹੀ ਭੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥ ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥ ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥ ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀ-ਚਾਰੇ ॥ ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥

ਭੈਰਉ ਮਹਲਾ ੫ ਅਸਟਪਦੀਆ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥ ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥ ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥ ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥ ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥ ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥ ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥ ਜਿਸੁ ਨਾਮੁ ਰਿਦੈ ਤਿਸੁ ਸਹਜ

ਸਖੈਨਾ ॥ ਜਿਸੁ ਨਾਮੁ ਰਿਦੈ ਸੋ ਸੀਤਲੁ ਹੁਆ ॥ ਨਾਮ ਬਿਨਾ ਧ੍ਰਿਗੁ ਜੀਵਣੁ ਮੁਆ ॥੨॥ ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥ ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥ ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥ ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥ ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥ ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥ ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥ ਨਾਮ ਬਿਨਾ ਮਨਮੁਖ ਗਾਵਾਰਾ ॥੪॥ ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥ ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥ ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥ ਨਾਮਹੀਣ ਨਾਹੀ ਪਤਿ ਵੇਸਾਹੁ ॥੫॥ ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥ ਜਿਸੁ ਨਾਮੁ ਰਿਦੈ ਸੋ ਸਭ ਤੇ ਉਚਾ ॥ ਨਾਮ ਬਿਨਾ ਭ੍ਰਮਿ ਜੇਨੀ ਮੂਚਾ ॥੬॥ ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥ ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥ ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥ ਨਾਮ ਬਿਨਾ ਫਿਰਿ ਆਵਣ ਜਾਣੁ ॥੭॥

kaje Nanak sabh ko kare kara-i-a.
se parvan yini jar si-o chit la-i-a.
bhagta ka angikar kardā a-i-a.
karte apna rup dikja-i-a. ॥13॥1॥2॥
bhero mehla 3.
gur seva te amrit fal pa-i-a ja-ume tarisan buyha-i.
jar ka nam hirde man vasi-a mansa maneh sama-i. ॥1॥
jar yi-o kirpa karaju mere pi-are.
an-din jar gun din yan ma^Nge gur ke sabad uDhare. ॥1॥
raja-o.
sant yana ka-o yam yohi na sake rati anch dukj na la-i.
ap tareh sagle kul tareh yo teri sarṇa-i. ॥2॥
bhagta ki pey rakjeh tu ape e teri vadi-a-i.
yanam yanam ke kilvikj dukj kateh dubiDha rati na ra-i. ॥3॥
ham murh mugaDh kichh buyheh naji tu ape deh buyha-i.
yo tuDh bhave so-i karsi avar na karna ya-i. ॥4॥
yagat upa-e tuDh DhanDhe la-i-a bhu^Ndi kar kama-i.
yanam padarath yu-e jari-a sabde surat na pa-i. ॥5॥
manmukj mareh tin kichhu na suyhe durmat agi-an anDhara.
bhavyal par na pavaji kab hi dub mu-e bin gur sir bhara. ॥6॥
sache sabad rate yan sache jar parabh ap mila-e.
gur ki bani sabad pachhati sach raje liv la-e. ॥7॥
tu^N ap nirmal tere yan he nirmal gur ke sabad vichare.
Nanak tin ke sad balijare ram nam ur Dhare. ॥8॥2॥3॥
bhero mehla 5 asatpadi-a ghar 2
ik-o^Nkar satgur parsad.
yis nam ride so-i vad rea.
yis nam ride tis pure kea.
yis nam ride tin kot Dhan pa-e.
nam bina yanam birtha ya-e. ॥1॥
tis salaji yis jar Dhan ras.
so vadbhagi yis gur mastak jath. ॥1॥ raja-o.
yis nam ride tis kot ka-i sena.
yis nam ride tis sahy sukjena.

Página 1156

yis nam ride so sital hu-a.
nam bina Dharig yivan mu-a. ॥2॥
yis nam ride so yivan mukta.
yis nam ride tis sabh hi yugta.
yis nam ride tin na-o niDh pa-i.
nam bina bharam ave ya-i. ॥3॥
yis nam ride so veparvaja.
yis nam ride tis sad hi laja.
yis nam ride tis vad parvara.
nam bina manmukj gavara. ॥4॥
yis nam ride tis nihchal asan.
yis nam ride tis takjat nivasan.
yis nam ride so sacha saju.
namhin naji pat vesaju. ॥5॥
yis nam ride so sabh meh yata.
yis nam ride so purakj biDhata.
yis nam ride so sabh te ucha.
nam bina bharam yoni mucha. ॥6॥
yis nam ride tis pargat pajara.
yis nam ride tis miti-a anDhara.
yis nam ride so purakj parvan.
nam bina fir avan yan. ॥7॥

Dice *Nanak*, Dios es Quien hace que los seres humanos hagan los que hacen y sólo serán aprobados aquéllos que Lo alaban. Él, el Señor, es el Dueño de Sus Devotos, época tras época y así Él se les manifiesta. (13-1-2)

Bhairo, Mejl Guru Amar Das, Tercer Canal Divino.

A través del Servicio del *Guru*, fui bendecido con el Dulce Néctar del Fruto del *Naam*, el Nombre del Señor, y mi ansiedad y mi ego negativo fueron desterrados. Sí, el *Naam*, el Nombre del Señor fue enaltecido en mi mente y mi ansiedad fue calmada. (1)

Oh Dios, ten Compasión de mí, este humilde Sirviente Tuyo pide siempre poder Alabarte, pues es a través de la Palabra del *Shabd* del *Guru* que uno es emancipado. (1-Pausa)

Yama no puede tocar a los Santos y la tristeza nunca se les acerca. Oh Dios, quien se postre en Tu Santuario, emancipado estará, así como todas sus generaciones. (2)

Oh Bienamado, eres Tú Quien salva el honor de Tus Devotos, ésta es Tu Gloria y así liberas a los seres humanos de los errores de sus vidas pasadas, así ya no vivirán afligidos por la idea de la dualidad. (3)

Somos ignorantes y salvajes, oh Dios, haznos sabios en Tu Ser, pues lo que sea que ordenas, eso sucede y nadie lo puede impedir. (4)

Creaste al mundo y asignaste las tareas de cada uno, pero el ser humano se fue por el sendero equivocado, y el precioso nacimiento humano lo arriesgó en el camino y sin tener la Sabiduría de Tu Palabra, perdió. (5)

El soberbio *Manmukj* no conoce y muere envuelto en el vicio y en la concha oscura de la ignorancia, así no logra cruzar el mar de las existencias y es ahogado, de frente, y sin la Compañía del *Guru*. (6)

Los *Gurmukjs*, que están imbuidos en la Palabra Verdadera del *Shabd*, a ellos el Verdadero Señor los encuentra y a través del *Shabd*, llegan a conocer la Voluntad del *Guru*, pues se entonan en Su Verdad. (7)

Inmaculado eres Tú, oh Dios, Inmaculados son Tus Sirvientes, a través de la Palabra del *Shabd* del *Guru* se relacionan con Tu Ser. *Nanak* ofrece siempre su ser en sacrificio a aquéllos que alaban el *Naam*, el Nombre del Señor en el interior de su ser. (8-2-3)

Un Dios Creador Universal, por la Gracia del Verdadero Guru.

Bhairo, Mejl Guru Aryan, Quinto Canal Divino.

Aquél que enaltece el *Naam*, el Nombre del Señor en su corazón es el Rey de Reyes.

Sí, sólo logrará la Plenitud, aquél que enaltezca el Nombre en su corazón.

El que conserva el Nombre en el corazón, obtiene millones de riquezas, pero sin el Nombre, el ser humano es totalmente destruido. (1)

Todos alaban a aquél que obtiene las Riquezas del Señor, sí, es afortunado quien tiene en su frente la Mano del *Guru*. (1-Pausa)

Aquél en cuyo corazón habita el *Naam*, el Nombre del Señor, es el Verdadero Maestro de vidas, fortalezas y ciudades. Aquél que tiene un corazón que se aferra al Nombre y abraza el Nombre, vive en la Paz del Equilibrio y es confortado en la frescura. Oh, maldita es la vida sin el *Naam*, el Nombre del Señor, no es ni siquiera mejor que la muerte. (2)

Quien enaltece el *Naam*, el Nombre del Señor en su corazón, es emancipado en vida. **P. 1156.**

El que enaltece el Nombre en el corazón, conoce todos los caminos y formas.

Quien enaltece el *Naam*, es bendecido con los Nueve Tesoros de Éxtasis, sí, sin el Nombre, la mente de uno vacila, afligida por la duda uno va y viene sin reposo. (3)

Quien en su corazón deja que habite el *Naam*, el Nombre del Señor, vive sin preocupación.

Quien en su corazón deja que habite el *Naam*, cosecha siempre su fruto.

Quien en su corazón deja que habite el *Naam*, cuenta con una enorme familia de Devotos de Dios, sí, sin el Nombre, uno permanece sin Sabiduría y afligido por su propio egocentrismo. (4)

Quien en su corazón aprecia el *Naam*, vive en el centro de su ser.

Quien en su corazón aprecia el *Naam*, se sienta en el Trono de Dios.

Quien en su corazón aprecia el *Naam*, es el Verdadero Mercader, pues sin el Nombre, uno no es honrado y ni Dios le confía. (5)

Quien en su corazón deja que habite el *Naam*, el Nombre del Señor, es conocido por todas partes.

Quien en su corazón aprecia el *Naam*, es la Encarnación del Señor Creador.

Quien en su corazón aprecia el *Naam*, es lo más Alto de lo alto, pues sin el Nombre, uno tiene que vagar de vientre en vientre. (6)

Quien en su corazón se aferra al *Naam*, el Nombre del Señor, ve al Señor manifestado en toda Su Creación.

Quien en su corazón se aferra al *Naam*, su oscuridad es disipada.

Quien en su corazón se aferra al *Naam*, es aprobado por Dios, sí, sin el Nombre uno solamente va y viene. (7)

ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥
ਸਾਧਸੰਗਤਿ ਮਹਿ ਲਖੇ ਗੁਪਾਲ ॥ ਆਵਣ ਜਾਣ ਰਹੇ
ਸੁਖੁ ਪਾਇਆ ॥ ਕਹੁ ਨਾਨਕ ਤਤੈ ਤਤੁ ਮਿਲਾਇਆ
॥੮॥੧॥੪॥ ਭੈਰਉ ਮਹਲਾ ੫ ॥ ਕੋਟਿ ਬਿਸਨ ਕੀਨੇ
ਅਵਤਾਰ ॥ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ ਕੋਟਿ
ਮਹੇਸ ਉਪਾਇ ਸਮਾਏ ॥ ਕੋਟਿ ਬ੍ਰਹਮੇ ਜਗੁ ਸਾਜਣ
ਲਾਏ ॥੧॥ ਐਸੇ ਧਈ ਗੁਵਿੰਦੁ ਹਮਾਰਾ ॥ ਬਰਨਿ
ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥ ਕੋਟਿ
ਮਾਇਆ ਜਾ ਕੈ ਸੇਵਕਾਇ ॥ ਕੋਟਿ ਜੀਅ ਜਾ ਕੀ
ਸਿਹਜਾਇ ॥ ਕੋਟਿ ਉਪਾਰਜਨਾ ਤੇਰੈ ਅੰਗਿ ॥ ਕੋਟਿ
ਭਗਤ ਬਸਤ ਹਰਿ ਸੰਗਿ ॥੨॥ ਕੋਟਿ ਛਤ੍ਰਪਤਿ ਕਰਤ
ਨਮਸਕਾਰ ॥ ਕੋਟਿ ਇੰਦ੍ਰ ਠਾਵੇ ਹੈ ਦੁਆਰ ॥ ਕੋਟਿ
ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥ ਕੋਟਿ ਨਾਮ ਜਾ ਕੀ
ਕੀਮਤਿ ਨਾਹਿ ॥੩॥ ਕੋਟਿ ਪੂਰੀਅਤ ਹੈ ਜਾ ਕੈ ਨਾਦ
॥ ਕੋਟਿ ਅਖਾਰੇ ਚਲਿਤ ਬਿਸਮਾਦ ॥ ਕੋਟਿ ਸਕਤਿ
ਸਿਵ ਆਗਿਆਕਾਰ ॥ ਕੋਟਿ ਜੀਅ ਦੇਵੈ ਆਧਾਰ
॥੪॥ ਕੋਟਿ ਤੀਰਥ ਜਾ ਕੇ ਚਰਨ ਮਝਾਰ ॥ ਕੋਟਿ
ਪਵਿਤ੍ਰ ਜਪਤ ਨਾਮ ਚਾਰ ॥ ਕੋਟਿ ਪੂਜਾਰੀ ਕਰਤੇ
ਪੂਜਾ ॥ ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥ ਕੋਟਿ
ਮਹਿਮਾ ਜਾ ਕੀ ਨਿਰਮਲ ਹੰਸ ॥ ਕੋਟਿ ਉਸਤਤਿ ਜਾ
ਕੀ ਕਰਤ ਬ੍ਰਹਮੰਸ ॥ ਕੋਟਿ ਪਰਲਉ ਓਪਤਿ ਨਿਮਖ
ਮਾਹਿ ॥ ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥ ਕੋਟਿ
ਗਿਆਨੀ ਕਥਹਿ ਗਿਆਨੁ ॥ ਕੋਟਿ ਧਿਆਨੀ ਧਰਤ
ਧਿਆਨੁ ॥ ਕੋਟਿ ਤਪੀਸਰ

ਤਪ ਹੀ ਕਰਤੇ ॥ ਕੋਟਿ ਮੁਨੀਸਰ ਮੁੰਨਿ ਮਹਿ ਰਹਤੇ
॥੭॥ ਅਵਿਗਤ ਨਾਥੁ ਅਗੋਚਰ ਸੁਆਮੀ ॥ ਪੂਰਿ
ਰਹਿਆ ਘਟ ਅੰਤਰਜਾਮੀ ॥ ਜਤ ਕਤ ਦੇਖਉ
ਤੇਰਾ ਵਾਸਾ ॥ ਨਾਨਕ ਕਉ ਗੁਰਿ ਕੀਓ ਪ੍ਰਗਾਸਾ
॥੮॥੨॥੫॥ ਭੈਰਉ ਮਹਲਾ ੫ ॥ ਸਤਿਗੁਰਿ ਮੈ ਕਉ
ਕੀਨੋ ਦਾਨੁ ॥ ਅਮੋਲ ਰਤਨੁ ਹਰਿ ਦੀਨੋ ਨਾਮੁ ॥
ਸਹਜ ਬਿਨੋਦ ਚੋਜ ਆਨੰਤਾ ॥ ਨਾਨਕ ਕਉ ਪ੍ਰਭੁ
ਮਿਲਿਓ ਅਚਿੰਤਾ ॥੧॥ ਕਹੁ ਨਾਨਕ ਕੀਰਤਿ ਹਰਿ
ਸਾਚੀ ॥ ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥੧॥
ਰਹਾਉ ॥ ਅਚਿੰਤ ਹਮਾਰੈ ਭੋਜਨ ਭਾਉ ॥ ਅਚਿੰਤ
ਹਮਾਰੈ ਲੀਚੈ ਨਾਉ ॥ ਅਚਿੰਤ ਹਮਾਰੈ ਸਬਦਿ ਉਧਾਰ
॥ ਅਚਿੰਤ ਹਮਾਰੈ ਭਰੇ ਭੰਡਾਰ ॥੨॥ ਅਚਿੰਤ ਹਮਾਰੈ
ਕਾਰਜ ਪੂਰੇ ॥ ਅਚਿੰਤ ਹਮਾਰੈ ਲਬੇ ਵਿਸੂਰੇ ॥ ਅਚਿੰਤ
ਹਮਾਰੈ ਬੈਰੀ ਮੀਤਾ ॥ ਅਚਿੰਤੋ ਹੀ ਇਹੁ ਮਨੁ ਵਸਿ
ਕੀਤਾ ॥੩॥ ਅਚਿੰਤ ਪ੍ਰਭੁ ਹਮ ਕੀਆ ਦਿਲਾਸਾ ॥
ਅਚਿੰਤ ਹਮਾਰੀ ਪੂਰਨ ਆਸਾ ॥ ਅਚਿੰਤ ਹਮਾ ਕਉ
ਸਗਲ ਸਿਧਾਂਤੁ ॥ ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ
॥੪॥ ਅਚਿੰਤ ਹਮਾਰੇ ਬਿਨਸੇ ਬੈਰ ॥ ਅਚਿੰਤ ਹਮਾਰੇ
ਮਿਟੇ ਅੰਧੋਰ ॥ ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥
ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥੫॥ ਅਚਿੰਤ
ਮਿਟਿਓ ਹੈ ਸਗਲੋ ਭਰਮਾ ॥ ਅਚਿੰਤ ਵਸਿਓ ਮਨਿ
ਸੁਖ ਬਿਸ਼ਾਮਾ ॥ ਅਚਿੰਤ ਹਮਾਰੈ ਅਨਹਤ ਵਾਜੈ ॥
ਅਚਿੰਤ ਹਮਾਰੈ ਗੋਬਿੰਦੁ ਗਾਜੈ ॥੬॥

tin nam pa-i-a yis **b**ha-i-o kirpal.
sa**D**hsangat meh lak**j**e gopal.
avan **ya**n raje suk**j** pa-i-a.
kajo Nanak tate tat mila-i-a. ॥8॥1॥4॥
bhero mehla 5.
kot bisan kine avtar.
kot barahmand ya ke **D**haramsal.
kot majes upa-e sama-e.
kot barahmē yag seān la-e. ॥1॥
eso **D**hani guvind jamara.
baran na saka-o gun bisthara. ॥1॥ raja-o.
kot ma-i-a ya ke sevka-e.
kot yi-a ya ki sihya-e.
kot uparyana tere ang.
kot **b**hagat basat jar sang. ॥2॥
kot **ch**hatarpat karat namaskar.
kot indar **th**adhe he du-ar.
kot bekun**th** ya ki daristi maji.
kot nam ya ki kimat naji. ॥3॥
kot puri-at he ya ke nad.
kot **a**kjare chali**t** bismad.
kot sakat siv agi-akar.
kot yi-a deve a**D**har. ॥4॥
kot tirath ya ke charan mear.
kot pavitar yapat nam char.
kot puyari karte puya.
kot bistharan avar na duya. ॥5॥
kot majima ya ki nirmal jans.
kot ustat ya ki karat barahmans.
kot parla-o opat nimak**j** maji.
kot guna tere gane na yaji. ॥6॥
kot gi-ani kath**eh** gi-an.
kot **D**hi-ani **D**harat **D**hi-an.
kot tapisar tap hi karte.

Página 1157

kot munisar mon meh raht**e**. ॥7॥
avigat nath agocjar su-ami. pur raji-a **gh**at
antaryami.
yat kat dek**j**-a-u tera vasa.
Nanak ka-o gur ki-o pargasa. ॥8॥2॥5॥
bhero mehla 5.
satgur mo ka-o kino **dan**.
amol ratan jar **d**ino nam.
sahy binod choy ananta.
Nanak ka-o parab**h** mili-o achinta. ॥1॥
kajo Nanak kirat jar sachi.
bajur bajur tis sang man rachi. ॥1॥ raja-o.
achint jamare **b**joyan **b**ha-o.
achint jamare liche na-o.
achint jamare sabad u**D**har.
achint jamare **b**hare **b**handar. ॥2॥
achint jamare kare pure.
achint jamare lathe visure.
achint jamare beri mita.
achint**o** hi ih man vas kita. ॥3॥
achint parab**h**u jam ki-a dilasa.
achint jamari puran asa.
achint jam^ha ka-o sagal si**D**haⁿt.
achint jam ka-o gur **d**ino mant. ॥4॥
achint jamare binse ber.
achint jamare mite an**D**her.
achint**o** hi man kirtan mitha.
achint**o** hi parab**h** **gh**at **gh**at ditha. ॥5॥
achint miti-o he saglo **b**harma.
achint vasi-o man suk**j** bisrama.
achint jamare anhat vee.
achint jamare gobind gee. ॥6॥

Sólo será Bendecido con el *Naam*, el Nombre del Señor, el que lleva la Gracia del Señor, a ese ser el Señor se le revela cuando se asocia con los Santos, él ya no va ni viene, logrando el Éxtasis, y mira, oh, dice *Nanak*, su Quintaesencia se funde con la Esencia de Dios.

Bhairo, Mejl Guru Aryan, Quinto Canal Divino.

Sí, Aquél a Quien millones de reyes de grandes canopes dan homenaje y obediencia, Quien a Su Puerta tocan millones de *Indras*, Quien cuida y controla millones de Universos, ese Quien no tiene precio y está más allá de todo valor y tiene millones de Nombres, Sólo Él es mi Dios.

Aquél a Quien le cantan en millones de tonos sutiles, Quien tiene millones de lugares de reposo en donde desplegar Sus Maravillas, en Cuyo Servicio se encuentran millones de *Shivas* y *Shaktis* y Quien da sustento a millones de vidas, sólo Ese Ser es mi Dios.

Aquél en Cuyos Pies están millones de lugares de peregrinaje, Cuyo Sólo y Maravilloso Nombre purifica millones de Almas, a Quien millones de Devotos alaban con todo su ser, Cuya Expansión es Ilimitada y sin el Cuál no hay nadie más, sólo Él es mi Dios.

Aquél Cuyas Alabanzas son cantadas por millones de Almas graciosas, Cuyas Alabanzas son entonadas aún por los hijos de *Brahma*, Quien destruye y da vida en un instante, oh, ese Ser es mi Dios. Millones de Sus Alabanzas uno no podría ni recordarlas.

Aquél en Cuya Sabiduría habitan millones de Sabios, Quien es contemplado por millones de meditadores, por Quien millones de *fakires* se laceran el cuerpo,

y por Quien millones de videntes se conservan en el silencio, sólo Él es mi Dios.

Él es mi Señor Eterno, mi Esposo, el Maestro Imperceptible, sí, ese Quien lo penetra todo, el Conocedor Intimo de los corazones. A donde sea que volteo a ver, ahí solamente Lo veo a Él.

Así es como el *Guru* ha iluminado mi mente.

Bhairo, Mejl Guru Aryan, Quinto Canal Divino.